


Ballot Translation Guide

County of Sacramento

November 3, 2020 Presidential General Election

Tuesday, November 3, 2020



ਬੈਲਟ (ਮਤਪੱਤਰ) ਅਨੁਵਾਦ ਗਾਈਡ

Sacramento ਕਾਉਂਟੀ

3 ਨਵੰਬਰ, 2020 ਦੀਆਂ ਰਾਸ਼ਟਰਪਤੀ ਪੱਦ ਦੀਆਂ ਆਮ ਚੋਣਾਂ

ਮੰਗਲਵਾਰ, 3 ਨਵੰਬਰ 2020



ਬੈਲਟ (ਮਤਪੱਤਰ) ਅਨੁਵਾਦ ਗਾਈਡ

ਇਹ ਗਾਈਡ ਇਸ ਚੋਣ ਲਈ ਸਾਰੇ ਚੋਣ ਮੁਕਾਬਲਿਆਂ ਦੇ ਨਾਮਾਂ, ਉਮੀਦਵਾਰ ਦੀ ਪਾਰਟੀ ਪਸੰਦਗੀਆਂ ਅਤੇ ਸਿਰਲੇਖ, ਵਿਧੇਅਕ ਅਤੇ ਪ੍ਰਸਤਾਵਾਂ ਦਾ ਤਰਜਮਾ ਕਰਦੀ ਹੈ।

ਸਿਰਫ਼ ਉਹਨਾਂ ਚੋਣ ਮੁਕਾਬਲਿਆਂ ਦੇ ਨਾਮ, ਉਮੀਦਵਾਰ ਦੀ ਪਾਰਟੀ ਪਸੰਦਗੀਆਂ ਅਤੇ ਸਿਰਲੇਖ, ਵਿਧੇਅਕ ਅਤੇ ਪ੍ਰਸਤਾਵ, ਜਿੰਨਾਂ ਲਈ ਤੁਸੀਂ ਆਪਣੀ ਵੋਟਿੰਗ ਖੇਤਰ ਦੇ ਆਧਾਰ 'ਤੇ ਵੋਟ ਪਾਉਣ ਦੇ ਯੋਗ ਹੋ, ਉਹ ਤੁਹਾਡੇ ਆਧਿਕਾਰਕ ਬੈਲਟ 'ਤੇ ਨਜ਼ਰ ਆਣਗੇ।

ਜਦੋਂ ਆਪਣੇ ਆਧਿਕਾਰਕ ਬੈਲਟ ਦੀ ਸਮੀਖਿਆ ਕਰੋ, ਤਾਂ ਪੰਜਾਬੀ ਵਿੱਚ ਬੈਲਟ ਅਨੁਵਾਦ ਗਾਈਡ ਵਿੱਚ ਨਾਲ ਸਬੰਧਤ ਚੋਣ ਮੁਕਾਬਲਿਆਂ ਦੇ ਨਾਮ, ਉਮੀਦਵਾਰ ਦੀ ਪਾਰਟੀ ਪਸੰਦਗੀਆਂ ਅਤੇ ਸਿਰਲੇਖ, ਵਿਧੇਅਕ ਅਤੇ ਪ੍ਰਸਤਾਵਾਂ ਦਾ ਸੰਦਰਭ ਲਓ।

ਆਪਣੇ ਆਧਿਕਾਰਕ ਬੈਲਟ 'ਤੇ ਆਪਣੀਆਂ ਚੋਣਾਂ ਲਈ ਦਿੱਤੇ ਓਵਲ ਨੂੰ ਭਰ ਕੇ ਆਪਣਾ ਵੋਟ ਦਿਓ।

Ballot Translation Guide / ਮਤ-ਪੱਤਰ ਅਨੁਵਾਦ ਗਾਈਡ

Presidential General Election / ਰਾਸ਼ਟਰਪਤੀ ਦੇ ਪਦ ਲਈ ਆਮ ਚੋਣਾਂ

County of Sacramento / Sacramento ਕਾਉਂਟੀ

Tuesday, November 3, 2020 / ਮੰਗਲਵਾਰ, ਨਵੰਬਰ 3, 2020

INSTRUCTIONS TO VOTER: To vote, FILL IN the oval (●) to the left of any candidate or to the left of the word "YES" or the word "NO". Do not vote for more than the authorized number of candidate(s). Use black or blue ink to mark your ballot. To vote for a qualified write-in candidate, write the name of the candidate in the space provided AND fill in the oval (●) next to your choice using black or blue ink. If you make a mistake, ask a precinct officer or call the Registrar of Voters' Office at (916) 875-6155 for a replacement ballot.

ਵੋਟਰ ਲਈ ਹਦਾਇਤਾਂ: ਵੋਟ ਕਰਨ ਲਈ ਕਿਸੇ ਉਮੀਦਵਾਰ ਦੇ ਖੱਬੇ ਪਾਸੇ ਜਾਂ ਸ਼ਬਦ "ਹਾਂ" ਜਾਂ ਸ਼ਬਦ "ਨਹੀਂ" ਦੇ ਖੱਬੇ ਪਾਸੇ ਅੰਡਾਕਾਰ ਥਾਂ (●) ਨੂੰ ਭਰੋ। ਉਮੀਦਵਾਰਾਂ ਦੀ ਪ੍ਰਵਾਨਿਤ ਸੰਖਿਆ ਤੋਂ ਵੱਧ ਲਈ ਵੋਟ ਨਾ ਕਰੋ। ਆਪਣੇ ਮਤ-ਪੱਤਰ 'ਤੇ ਨਿਸ਼ਾਨ ਲਾਉਣ ਲਈ ਕਾਲੀ ਜਾਂ ਨੀਲੀ ਸਿਆਹੀ ਦੀ ਵਰਤੋਂ ਕਰੋ। ਕਿਸੇ ਯੋਗ ਰਾਈਟ-ਇਨ ਉਮੀਦਵਾਰ ਲਈ ਵੋਟ ਦੇਣ ਲਈ ਉਸ ਉਮੀਦਵਾਰ ਦਾ ਨਾਂ ਦਿੱਤੀ ਹੋਈ ਥਾਂ 'ਤੇ ਲਿਖੋ ਅਤੇ ਕਾਲੀ ਜਾਂ ਨੀਲੀ ਸਿਆਹੀ ਨਾਲ ਆਪਣੀ ਪਸੰਦ ਦੇ ਨਾਂ ਦੇ ਅੱਗੇ ਅੰਡਾਕਾਰ ਥਾਂ (●) ਨੂੰ ਭਰੋ। ਜੇ ਤੁਸੀਂ ਕੋਈ ਗਲਤੀ ਕਰ ਦਿੰਦੇ ਹੋ ਤਾਂ ਮਤ-ਪੱਤਰ ਨੂੰ ਬਦਲਣ ਲਈ ਹਲਕੇ ਦੇ ਚੋਣ ਅਧਿਕਾਰੀ ਨੂੰ ਆਖੋ ਜਾਂ ਵੋਟਰ ਰਜਿਸਟ੍ਰਾਰ ਦੇ ਦਫ਼ਤਰ ਨੂੰ (916) 875-6155 'ਤੇ ਕਾਲ ਕਰੋ।

PARTY-NOMINATED OFFICES:

The party label accompanying the name of a candidate for party-nominated office on the general election ballot means that the candidate is the official nominee of the party shown.

ਪਾਰਟੀ ਵਲੋਂ ਨਾਮਜ਼ਦ ਅਹੁਦੇ:

ਆਮ ਚੋਣਾਂ ਦੇ ਮਤ-ਪੱਤਰ 'ਤੇ ਪਾਰਟੀ ਵਲੋਂ ਨਾਮਜ਼ਦ ਅਹੁਦਿਆਂ ਲਈ ਉਮੀਦਵਾਰ ਦੇ ਨਾਂ ਦੇ ਨਾਲ ਬਣਿਆ ਪਾਰਟੀ ਦਾ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਇਸ ਉਮੀਦਵਾਰ ਨੂੰ ਉਸ ਪਾਰਟੀ ਨੇ ਬਕਾਇਦਾ ਨਾਮਜ਼ਦ ਕੀਤਾ ਹੈ।

PARTY-NOMINATED OFFICES

ਪਾਰਟੀ ਵਲੋਂ ਨਾਮਜ਼ਦ ਅਹੁਦੇ

PRESIDENT AND VICE PRESIDENT

ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ

PRESIDENT AND VICE PRESIDENT

ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ

Vote for One

ਇੱਕ ਦੇ ਲਈ ਵੋਟ ਪਾਓ

- JOSEPH R. BIDEN**
For President
ਰਾਸ਼ਟਰਪਤੀ ਦੇ ਲਈ
KAMALA D. HARRIS
For Vice President
ਉਪ-ਰਾਸ਼ਟਰਪਤੀ ਦੇ ਲਈ
Democratic
ਡੈਮੋਕਰੇਟਿਕ
- DONALD J. TRUMP**
For President
ਰਾਸ਼ਟਰਪਤੀ ਦੇ ਲਈ
MICHAEL R. PENCE
For Vice President
ਉਪ-ਰਾਸ਼ਟਰਪਤੀ ਦੇ ਲਈ
Republican
ਰੀਪਬਲਿਕਨ
- GLORIA LA RIVA**
For President
ਰਾਸ਼ਟਰਪਤੀ ਦੇ ਲਈ
SUNIL FREEMAN
For Vice President
ਉਪ-ਰਾਸ਼ਟਰਪਤੀ ਦੇ ਲਈ
Peace and
Freedom
ਪੀਸ ਐਂਡ ਫ੍ਰੀਡਮ
- ROQUE "ROCKY" DE LA FUENTE GUERRA**
For President
ਰਾਸ਼ਟਰਪਤੀ ਦੇ ਲਈ
KANYE OMARI WEST
For Vice President
ਉਪ-ਰਾਸ਼ਟਰਪਤੀ ਦੇ ਲਈ
American
Independent
ਅਮੈਰਿਕਨ
ਇੰਡੀਪੈਂਡੈਂਟ
- HOWIE HAWKINS**
For President
ਰਾਸ਼ਟਰਪਤੀ ਦੇ ਲਈ
ANGELA NICOLE WALKER
For Vice President
ਉਪ-ਰਾਸ਼ਟਰਪਤੀ ਦੇ ਲਈ
Green
ਗਰੀਨ
- JO JORGENSEN**
For President
ਰਾਸ਼ਟਰਪਤੀ ਦੇ ਲਈ
JEREMY "SPIKE" COHEN
For Vice President
ਉਪ-ਰਾਸ਼ਟਰਪਤੀ ਦੇ ਲਈ
Libertarian
ਲਿਬਰਟੇਰੀਅਨ

VOTER-NOMINATED AND NONPARTISAN OFFICES:

All voters, regardless of the party preference they disclosed upon registration, or refusal to disclose a party preference, may vote for any candidate for a voter-nominated or nonpartisan office. The party preference, if any, designated by a candidate for a voter-nominated office is selected by the candidate and is shown for the information of the voters only. It does not imply that the candidate is nominated or endorsed by the party or that the party approves of the candidate. The party preference, if any, of a candidate for a nonpartisan office does not appear on the ballot.

ਵੋਟਰ ਵਲੋਂ ਨਾਮਜ਼ਦ ਅਤੇ ਗੈਰ-ਪਾਰਟੀ ਅਹੁਦੇ:

ਸਾਰੇ ਵੋਟਰ ਕਿਸੇ ਵੀ ਵੋਟਰ-ਨਾਮਜ਼ਦ ਜਾਂ ਗੈਰ-ਪਾਰਟੀ ਅਹੁਦੇ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਦੇ ਸਕਦੇ ਹਨ, ਭਾਵੇਂ ਰਜਿਸਟ੍ਰੇਸ਼ਨ ਦੇ ਸਮੇਂ ਉਹਨਾਂ ਨੇ ਕਿਸੇ ਵੀ ਪਾਰਟੀ ਲਈ ਤਰਜੀਹ ਦੱਸੀ ਹੋਵੇ ਜਾਂ ਕਿਸੇ ਵੀ ਪਾਰਟੀ ਲਈ ਤਰਜੀਹ ਦੱਸਣ ਤੋਂ ਇਨਕਾਰ ਕੀਤਾ ਹੋਵੇ। ਵੋਟਰ-ਨਾਮਜ਼ਦ ਕਿਸੇ ਅਹੁਦੇ ਦਾ ਕੋਈ ਉਮੀਦਵਾਰ ਜੇ ਕਿਸੇ ਪਾਰਟੀ ਲਈ ਆਪਣੀ ਤਰਜੀਹ ਦਰਸਾਉਂਦਾ ਹੈ ਤਾਂ ਇਹ ਉਸ ਉਮੀਦਵਾਰ ਦੀ ਨਿਜੀ ਚੋਣ ਹੈ ਅਤੇ ਇਹ ਸਿਰਫ ਵੋਟਰਾਂ ਦੀ ਜਾਣਕਾਰੀ ਲਈ ਦਿਖਾਈ ਗਈ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਉਮੀਦਵਾਰ ਨੂੰ ਪਾਰਟੀ ਨੇ ਨਾਮਜ਼ਦ ਕੀਤਾ ਹੈ ਜਾਂ ਉਸ ਦੀ ਤਾਈਦ ਕੀਤੀ ਹੈ ਜਾਂ ਇਹ ਕਿ ਇਸ ਉਮੀਦਵਾਰ ਲਈ ਪਾਰਟੀ ਨੇ ਪ੍ਰਵਾਨਗੀ ਦਿੱਤੀ ਹੈ। ਜੇ ਕੋਈ ਗੈਰ-ਪਾਰਟੀ ਅਹੁਦੇ ਦਾ ਕੋਈ ਉਮੀਦਵਾਰ ਕਿਸੇ ਪਾਰਟੀ ਨੂੰ ਤਰਜੀਹ ਦਿੰਦਾ ਹੈ ਤਾਂ ਇਹ ਤਰਜੀਹ ਮਤ-ਪੱਤਰ 'ਤੇ ਨਹੀਂ ਦਿਖਾਈ ਜਾਂਦੀ।

VOTER-NOMINATED OFFICES ਵੋਟਰ ਵਲੋਂ ਨਾਮਜ਼ਦ ਅਹੁਦੇ	CONGRESSIONAL DISTRICT 7 ਕਾਂਗਰਸ ਡਿਸਟ੍ਰਿਕਟ 7
UNITED STATES REPRESENTATIVE ਸੰਯੁਕਤ ਰਾਜ ਦੇ ਪ੍ਰਤਿਨਿਧ	Vote for One ਇੱਕ ਦੇ ਲਈ ਵੋਟ ਪਾਓ
CONGRESSIONAL DISTRICT 3 ਕਾਂਗਰਸ ਡਿਸਟ੍ਰਿਕਟ 3	<input type="radio"/> AMI BERA Party Preference: Democratic Doctor/Teacher/Congressman ਪਾਰਟੀ ਤਰਜੀਹ: ਡੈਮੋਕਰੈਟਿਕ ਡਾਕਟਰ/ਟੀਚਰ/ਕਾਂਗਰਸਮੈਨ
Vote for One ਇੱਕ ਦੇ ਲਈ ਵੋਟ ਪਾਓ	<input type="radio"/> BUZZ PATTERSON Party Preference: Republican Pilot/Author/Father ਪਾਰਟੀ ਤਰਜੀਹ: ਰੀਪਬਲਿਕਨ ਪਾਇਲਟ/ਲੇਖਕ/ਪਿਤਾ
<input type="radio"/> JOHN GARAMENDI Party Preference: Democratic Congressman/Rancher ਪਾਰਟੀ ਤਰਜੀਹ: ਡੈਮੋਕਰੈਟਿਕ ਕਾਂਗਰਸਮੈਨ/ਰੈਂਚਰ	CONGRESSIONAL DISTRICT 9 ਕਾਂਗਰਸ ਡਿਸਟ੍ਰਿਕਟ 9
<input type="radio"/> TAMIKA HAMILTON Party Preference: Republican Air Force Sergeant ਪਾਰਟੀ ਤਰਜੀਹ: ਰੀਪਬਲਿਕਨ ਏਅਰ ਫੋਰਸ ਸਾਰਜੈਂਟ	Vote for One ਇੱਕ ਦੇ ਲਈ ਵੋਟ ਪਾਓ
CONGRESSIONAL DISTRICT 6 ਕਾਂਗਰਸ ਡਿਸਟ੍ਰਿਕਟ 6	<input type="radio"/> ANTONIO C. 'TONY' AMADOR Party Preference: Republican Retired U.S. Marshal ਪਾਰਟੀ ਤਰਜੀਹ: ਰੀਪਬਲਿਕਨ ਰਿਟਾਇਰਡ ਯੂ.ਐਸ. ਮਾਰਸ਼ਲ
Vote for One ਇੱਕ ਦੇ ਲਈ ਵੋਟ ਪਾਓ	<input type="radio"/> JERRY MCNERNEY Party Preference: Democratic United States Congressman ਪਾਰਟੀ ਤਰਜੀਹ: ਡੈਮੋਕਰੈਟਿਕ ਸੰਯੁਕਤ ਰਾਜ ਕਾਂਗਰਸਮੈਨ
<input type="radio"/> CHRIS BISH Party Preference: Republican Realtor/Financial Investigator ਪਾਰਟੀ ਤਰਜੀਹ: ਰੀਪਬਲਿਕਨ ਰੀਅਲਟਰ/ਵਿੱਤੀ ਪੜਤਾਲ ਕਰਤਾ	
<input type="radio"/> DORIS MATSUI Party Preference: Democratic U.S. Representative ਪਾਰਟੀ ਤਰਜੀਹ: ਡੈਮੋਕਰੈਟਿਕ ਯੂ.ਐਸ. ਪ੍ਰਤਿਨਿਧ	

STATE SENATOR ਸਟੇਟ ਸੈਨੇਟਰ	STATE SENATOR ਸਟੇਟ ਸੈਨੇਟਰ	STATE SENATOR ਸਟੇਟ ਸੈਨੇਟਰ
SENATE DISTRICT 1 ਸੈਨੇਟ ਡਿਸਟ੍ਰਿਕਟ 1	SENATE DISTRICT 3 ਸੈਨੇਟ ਡਿਸਟ੍ਰਿਕਟ 3	SENATE DISTRICT 5 ਸੈਨੇਟ ਡਿਸਟ੍ਰਿਕਟ 5
Vote for One ਇੱਕ ਦੇ ਲਈ ਵੋਟ ਪਾਓ	Vote for One ਇੱਕ ਦੇ ਲਈ ਵੋਟ ਪਾਓ	Vote for One ਇੱਕ ਦੇ ਲਈ ਵੋਟ ਪਾਓ
<input type="radio"/> BRIAN DAHLE Party Preference: Republican Senator/Farmer/Businessman ਪਾਰਟੀ ਤਰਜੀਹ: ਰੀਪਬਲਿਕਨ ਸੈਨੇਟਰ/ਕਿਸਾਨ/ਕਾਰੋਬਾਰੀ	<input type="radio"/> BILL DODD Party Preference: Democratic State Senator ਪਾਰਟੀ ਤਰਜੀਹ: ਡੈਮੋਕਰੈਟਿਕ ਸਟੇਟ ਸੈਨੇਟਰ	<input type="radio"/> SUSAN TALAMANTES EGGMAN Party Preference: Democratic Assemblymember/Parent ਪਾਰਟੀ ਤਰਜੀਹ: ਡੈਮੋਕਰੈਟਿਕ ਅਸੈਂਬਲੀ ਮੈਂਬਰ/ਪੇਰੰਟ
<input type="radio"/> PAMELA DAWN SWARTZ Party Preference: Democratic Small Business Owner ਪਾਰਟੀ ਤਰਜੀਹ: ਡੈਮੋਕਰੈਟਿਕ ਛੋਟੇ ਕਾਰੋਬਾਰ ਦਾ ਮਾਲਕ	<input type="radio"/> CARLOS SANTAMARIA Party Preference: Republican Business Owner/Consultant ਪਾਰਟੀ ਤਰਜੀਹ: ਰੀਪਬਲਿਕਨ ਕਾਰੋਬਾਰੀ ਮਾਲਕ/ਸਲਾਹਕਾਰ	<input type="radio"/> JIM RIDENOUR Party Preference: Republican Law Enforcement Contractor ਪਾਰਟੀ ਤਰਜੀਹ: ਰੀਪਬਲਿਕਨ ਕਾਨੂੰਨ ਪਾਲਣਾ ਕੰਟ੍ਰੈਕਟਰ

VOTER-NOMINATED OFFICES ਵੋਟਰ ਵਲੋਂ ਨਾਮਜ਼ਦ ਅਹੁਦੇ	ASSEMBLY DISTRICT 9 ਅਸੈਂਬਲੀ ਡਿਸਟ੍ਰਿਕਟ 9
MEMBER OF THE STATE ASSEMBLY ਸਟੇਟ ਅਸੈਂਬਲੀ ਦਾ ਮੈਂਬਰ	Vote for One ਇੱਕ ਦੇ ਲਈ ਵੋਟ ਪਾਓ
ASSEMBLY DISTRICT 6 ਅਸੈਂਬਲੀ ਡਿਸਟ੍ਰਿਕਟ 6	<input type="radio"/> ERIC M. RIGARD Party Preference: Republican Retired Businessman ਪਾਰਟੀ ਤਰਜੀਹ: ਰੀਪਬਲਿਕਨ ਰਿਟਾਇਰਡ ਕਾਰੋਬਾਰੀ
Vote for One ਇੱਕ ਦੇ ਲਈ ਵੋਟ ਪਾਓ	<input type="radio"/> JIM COOPER Party Preference: Democratic Assemblymember ਪਾਰਟੀ ਤਰਜੀਹ: ਡੈਮੋਕਰੈਟਿਕ ਅਸੈਂਬਲੀ ਮੈਂਬਰ
<input type="radio"/> KEVIN KILEY Party Preference: Republican Member of the Assembly, 6th District ਪਾਰਟੀ ਤਰਜੀਹ: ਰੀਪਬਲਿਕਨ ਅਸੈਂਬਲੀ ਦਾ ਮੈਂਬਰ, 6ਵਾਂ ਡਿਸਟ੍ਰਿਕਟ	ASSEMBLY DISTRICT 11 ਅਸੈਂਬਲੀ ਡਿਸਟ੍ਰਿਕਟ 11
<input type="radio"/> JACKIE SMITH Party Preference: Democratic Senior Advocate/Businesswoman ਪਾਰਟੀ ਤਰਜੀਹ: ਡੈਮੋਕਰੈਟਿਕ ਸੀਨਿਅਰ ਐਡਵੋਕੇਟ/ਕਾਰੋਬਾਰੀ ਔਰਤ	Vote for One ਇੱਕ ਦੇ ਲਈ ਵੋਟ ਪਾਓ
ASSEMBLY DISTRICT 7 ਅਸੈਂਬਲੀ ਡਿਸਟ੍ਰਿਕਟ 7	<input type="radio"/> JIM FRAZIER Party Preference: Democratic Member of the State Assembly, District 11 ਪਾਰਟੀ ਤਰਜੀਹ: ਡੈਮੋਕਰੈਟਿਕ ਸਟੇਟ ਅਸੈਂਬਲੀ ਦਾ ਮੈਂਬਰ, ਡਿਸਟ੍ਰਿਕਟ 11
Vote for One ਇੱਕ ਦੇ ਲਈ ਵੋਟ ਪਾਓ	<input type="radio"/> DEBRA SCHWAB Party Preference: Republican No Ballot Designation ਪਾਰਟੀ ਤਰਜੀਹ: ਰੀਪਬਲਿਕਨ ਮਤ-ਪੱਤਰ 'ਤੇ ਅਹੁਦਾ ਨਹੀਂ
<input type="radio"/> JAMES O JUST Party Preference: Libertarian No Ballot Designation ਪਾਰਟੀ ਤਰਜੀਹ: ਲਿਬਰਟੇਰੀਅਨ ਮਤ-ਪੱਤਰ 'ਤੇ ਅਹੁਦਾ ਨਹੀਂ	
<input type="radio"/> KEVIN MCCARTY Party Preference: Democratic Assemblymember ਪਾਰਟੀ ਤਰਜੀਹ: ਡੈਮੋਕਰੈਟਿਕ ਅਸੈਂਬਲੀ ਮੈਂਬਰ	
ASSEMBLY DISTRICT 8 ਅਸੈਂਬਲੀ ਡਿਸਟ੍ਰਿਕਟ 8	
Vote for One ਇੱਕ ਦੇ ਲਈ ਵੋਟ ਪਾਓ	
<input type="radio"/> KEN COOLEY Party Preference: Democratic California State Assemblyman ਪਾਰਟੀ ਤਰਜੀਹ: ਡੈਮੋਕਰੈਟਿਕ California ਸਟੇਟ ਅਸੈਂਬਲੀਮੈਨ	
<input type="radio"/> CATHY COOK Party Preference: Republican Airline Pilot ਪਾਰਟੀ ਤਰਜੀਹ: ਰੀਪਬਲਿਕਨ ਏਅਰ ਲਾਈਨ ਪਾਇਲਟ	

<p>NON-PARTISAN OFFICES ਗੈਰ-ਪਾਰਟੀ ਅਹੁਦੇ</p>	<p>LOS RIOS COMMUNITY COLLEGE DISTRICT LOS RIOS ਕਮਿਊਨਿਟੀ ਕਾਲਜ ਡਿਸਟ੍ਰਿਕਟ</p>	<p>GOVERNING BOARD MEMBER, TRUSTEE AREA 5 ਗਵਰਨਿੰਗ ਬੋਰਡ ਮੈਂਬਰ, ਟਰੱਸਟੀ ਏਰੀਆ 5</p>
<p>SCHOOL ਸਕੂਲ</p>	<p>GOVERNING BOARD MEMBER, TRUSTEE AREA 3 ਗਵਰਨਿੰਗ ਬੋਰਡ ਮੈਂਬਰ, ਟਰੱਸਟੀ ਏਰੀਆ 3</p>	<p>Vote for One ਇੱਕ ਦੇ ਲਈ ਵੋਟ ਪਾਓ</p>
<p>PLACER COUNTY BOARD OF EDUCATION PLACER ਕਾਉਂਟੀ ਸਿੱਖਿਆ ਬੋਰਡ</p>	<p>Vote for One ਇੱਕ ਦੇ ਲਈ ਵੋਟ ਪਾਓ</p>	<p><input type="radio"/> PAMELA HAYNES Incumbent ਅਹੁਦੇਦਾਰ</p>
<p>BOARD MEMBER, TRUSTEE AREA 1 ਬੋਰਡ ਮੈਂਬਰ, ਟਰੱਸਟੀ ਏਰੀਆ 1</p>	<p><input type="radio"/> SUSAN DIDRIKSEN Adjunct Professor/Fiduciary ਸਹਾਇਕ ਪ੍ਰੋਫੈਸਰ/ਫਿਡੂਸ਼ਰੀ</p>	<p><input type="radio"/> RALPH MERLETTI Substitute Teachers Assistant ਬਦਲਵਾਂ ਟੀਚਰ ਸਹਾਇਕ</p>
<p>Vote for One ਇੱਕ ਦੇ ਲਈ ਵੋਟ ਪਾਓ</p>	<p><input type="radio"/> CHRIS YATOOMA College Fiscal Administrator ਕਾਲਜ ਵਿੱਤੀ ਪ੍ਰਬੰਧਕ</p>	<p><input type="radio"/></p>
<p><input type="radio"/> RENE AGUILERA Ride Share Driver ਰਾਈਡ ਸ਼ੇਅਰ ਡ੍ਰਾਈਵਰ</p>	<p><input type="radio"/> JOHN R. KNIGHT Incumbent ਅਹੁਦੇਦਾਰ</p>	<p>GOVERNING BOARD MEMBER, TRUSTEE AREA 7 ਗਵਰਨਿੰਗ ਬੋਰਡ ਮੈਂਬਰ, ਟਰੱਸਟੀ ਏਰੀਆ 7</p>
<p><input type="radio"/> SUSAN GOTO Placer County Office Of Education Trustee Placer ਕਾਉਂਟੀ ਸਿੱਖਿਆ ਟਰੱਸਟੀ ਦਾ ਦਫਤਰ</p>	<p><input type="radio"/></p>	<p>Vote for One ਇੱਕ ਦੇ ਲਈ ਵੋਟ ਪਾਓ</p>
<p><input type="radio"/></p>	<p>GOVERNING BOARD MEMBER, TRUSTEE AREA 4 ਗਵਰਨਿੰਗ ਬੋਰਡ ਮੈਂਬਰ, ਟਰੱਸਟੀ ਏਰੀਆ 4</p>	<p><input type="radio"/> SCOTT SCHMIDT Taxpayer Advocate/Student ਕਰਦਾਤਾ ਐਡਵੋਕੇਟ/ਵਿਦਿਆਰਥੀ</p>
<p><input type="radio"/></p>	<p>Vote for One ਇੱਕ ਦੇ ਲਈ ਵੋਟ ਪਾਓ</p>	<p><input type="radio"/> TAMI NELSON Teacher/Parent/Trustee ਟੀਚਰ/ਪੇਰੰਟ/ਟਰੱਸਟੀ</p>
<p><input type="radio"/></p>	<p><input type="radio"/> DAVID SANDINO Water Attorney/Professor ਵਾਟਰ ਅਟਾਰਨੀ/ਪ੍ਰੋਫੈਸਰ</p>	<p><input type="radio"/></p>
<p><input type="radio"/></p>	<p><input type="radio"/> KATIE VILLEGAS Family Services Director ਪਰਿਵਾਰਕ ਸੇਵਾਵਾਂ ਡਾਇਰੈਕਟਰ</p>	<p><input type="radio"/></p>
<p><input type="radio"/></p>	<p><input type="radio"/> KELLY WILKERSON High School Teacher ਹਾਈ ਸਕੂਲ ਟੀਚਰ</p>	<p><input type="radio"/></p>
<p><input type="radio"/></p>	<p><input type="radio"/></p>	<p><input type="radio"/></p>

SCHOOL ਸਕੂਲ	CENTER JOINT UNIFIED SCHOOL DISTRICT CENTER JOINT ਯੂਨੀਫਾਇਡ ਸਕੂਲ ਡਿਸਟ੍ਰਿਕਟ	ELK GROVE UNIFIED SCHOOL DISTRICT ELK GROVE ਯੂਨੀਫਾਇਡ ਸਕੂਲ ਡਿਸਟ੍ਰਿਕਟ
SAN JOAQUIN DELTA COMMUNITY COLLEGE DISTRICT SAN JOAQUIN DELTA ਕਮਿਊਨਿਟੀ ਕਾਲਜ ਡਿਸਟ੍ਰਿਕਟ	GOVERNING BOARD MEMBER ਗਵਰਨਿੰਗ ਬੋਰਡ ਮੈਂਬਰ	GOVERNING BOARD MEMBER, TRUSTEE AREA 1 ਗਵਰਨਿੰਗ ਬੋਰਡ ਮੈਂਬਰ, ਟਰਸਟੀ ਏਰੀਆ 1
GOVERNING BOARD MEMBER, TRUSTEE AREA 5 ਗਵਰਨਿੰਗ ਬੋਰਡ ਮੈਂਬਰ, ਟਰਸਟੀ ਏਰੀਆ 5	Vote for no more than Two ਦੋ ਤੋਂ ਵੱਧ ਲਈ ਵੋਟ ਨਾ ਪਾਓ	Vote for One ਇੱਕ ਦੇ ਲਈ ਵੋਟ ਪਾਓ
Vote for One ਇੱਕ ਦੇ ਲਈ ਵੋਟ ਪਾਓ	<input type="radio"/> JULIA BELLEHUMEUR Business Owner ਕਾਰੋਬਾਰੀ ਮਾਲਕ	<input type="radio"/> REGINA Q. BANKS Public Policy Director ਪਬਲਿਕ ਪਾਲਿਸੀ ਡਾਇਰੈਕਟਰ
<input type="radio"/> KATHLEEN A. GARCIA Stockton Unified School District Board Trustee Stockton ਯੂਨੀਫਾਇਡ ਸਕੂਲ ਡਿਸਟ੍ਰਿਕਟ ਬੋਰਡ ਟਰਸਟੀ	<input type="radio"/> NANCY SHERRETS ANDERSON Incumbent ਅਹੁਦੇਦਾਰ	<input type="radio"/> TONY PEREZ Governing Board Member, Elk Grove Unified School District ਗਵਰਨਿੰਗ ਬੋਰਡ ਮੈਂਬਰ, Elk Grove ਯੂਨੀਫਾਇਡ ਸਕੂਲ ਡਿਸਟ੍ਰਿਕਟ
<input type="radio"/> BRUCE GIUDICI Fiscal Officer ਵਿੱਤੀ ਅਧਿਕਾਰੀ	<input type="radio"/> RICHARD M. GARCIA Business Owner ਕਾਰੋਬਾਰੀ ਮਾਲਕ	<input type="radio"/>
<input type="radio"/> STEPHAN CASTELLANOS Incumbent ਅਹੁਦੇਦਾਰ	<input type="radio"/> DELRAE POPE Incumbent ਅਹੁਦੇਦਾਰ	GOVERNING BOARD MEMBER, TRUSTEE AREA 3 ਗਵਰਨਿੰਗ ਬੋਰਡ ਮੈਂਬਰ, ਟਰਸਟੀ ਏਰੀਆ 3
<input type="radio"/>	<input type="radio"/>	Vote for One ਇੱਕ ਦੇ ਲਈ ਵੋਟ ਪਾਓ
	<input type="radio"/>	<input type="radio"/> SEAN J. YANG Healthcare Worker/Parent ਸਿਹਤ ਦੇਖਭਾਲ ਵਰਕਰ/ਪੇਰੰਟ
		<input type="radio"/> VICTOR S. WILSON Accounting Officer ਅਕਾਊਂਟਿੰਗ ਅਫਸਰ
		<input type="radio"/> BOBBY ROY Education Programs Consultant ਸਿੱਖਿਆ ਪ੍ਰੋਗਰਾਮ ਸਲਾਹਕਾਰ
		<input type="radio"/>

FOLSOM CORDOVA UNIFIED SCHOOL DISTRICT FOLSOM CORDOVA ਯੂਨੀਫਾਇਡ ਸਕੂਲ ਡਿਸਟ੍ਰਿਕਟ	SACRAMENTO CITY UNIFIED SCHOOL DISTRICT SACRAMENTO ਸਿਟੀ ਯੂਨੀਫਾਇਡ ਸਕੂਲ ਡਿਸਟ੍ਰਿਕਟ	GOVERNING BOARD MEMBER, TRUSTEE AREA 5 ਗਵਰਨਿੰਗ ਬੋਰਡ ਮੈਂਬਰ, ਟਰਸਟੀ ਏਰੀਆ 5
GOVERNING BOARD MEMBER, TRUSTEE AREA 2 ਗਵਰਨਿੰਗ ਬੋਰਡ ਮੈਂਬਰ, ਟਰਸਟੀ ਏਰੀਆ 2	GOVERNING BOARD MEMBER, TRUSTEE AREA 3 ਗਵਰਨਿੰਗ ਬੋਰਡ ਮੈਂਬਰ, ਟਰਸਟੀ ਏਰੀਆ 3	Vote for One ਇੱਕ ਦੇ ਲਈ ਵੋਟ ਪਾਓ
Vote for One ਇੱਕ ਦੇ ਲਈ ਵੋਟ ਪਾਓ	Vote for One ਇੱਕ ਦੇ ਲਈ ਵੋਟ ਪਾਓ	<input type="radio"/> VANESSA AREIZA KING Therapist ਥੈਰਾਪਿਸਟ
<input type="radio"/> TIM HOOEY Special Education Therapist ਵਿਸ਼ੇਸ਼ ਸਿੱਖਿਆ ਚਿਕਿਤਸਕ	<input type="radio"/> CHRISTINA D. PRITCHETT Governing Board Member, Sacramento City Unified School District ਗਵਰਨਿੰਗ ਬੋਰਡ ਮੈਂਬਰ, Sacramento ਸਿਟੀ ਯੂਨੀਫਾਇਡ ਸਕੂਲ ਡਿਸਟ੍ਰਿਕਟ	<input type="radio"/> CHINUA RHODES Parks Commissioner/Parent ਪਾਰਕਸ ਕਮਿਸ਼ਨਰ/ਪੇਰੰਟ
<input type="radio"/> HARI SHETTY Teacher ਟੀਚਰ	<input type="radio"/> JOSE M. NAVARRO Information Technology Specialist ਸੂਚਨਾ ਤਕਨਾਲੋਜੀ ਮਾਹਰ	<input type="radio"/>
<input type="radio"/> JOANNE REINKING Incumbent ਅਹੁਦੇਦਾਰ	<input type="radio"/>	GOVERNING BOARD MEMBER, TRUSTEE AREA 7 ਗਵਰਨਿੰਗ ਬੋਰਡ ਮੈਂਬਰ, ਟਰਸਟੀ ਏਰੀਆ 7
<input type="radio"/>	GOVERNING BOARD MEMBER, TRUSTEE AREA 4 ਗਵਰਨਿੰਗ ਬੋਰਡ ਮੈਂਬਰ, ਟਰਸਟੀ ਏਰੀਆ 4	Vote for One ਇੱਕ ਦੇ ਲਈ ਵੋਟ ਪਾਓ
GOVERNING BOARD MEMBER, TRUSTEE AREA 4 ਗਵਰਨਿੰਗ ਬੋਰਡ ਮੈਂਬਰ, ਟਰਸਟੀ ਏਰੀਆ 4	Vote for One ਇੱਕ ਦੇ ਲਈ ਵੋਟ ਪਾਓ	<input type="radio"/> LAVINIA GRACE PHILLIPS Social Worker/Mother ਸੋਸ਼ਲ ਵਰਕਰ/ਮਾਤਾ
Vote for One ਇੱਕ ਦੇ ਲਈ ਵੋਟ ਪਾਓ	<input type="radio"/> NAILAH POPE-HARDEN Parent ਪੇਰੰਟ	<input type="radio"/> JESSIE RYAN Governing Board Member, Sacramento City Unified School District ਗਵਰਨਿੰਗ ਬੋਰਡ ਮੈਂਬਰ, Sacramento ਸਿਟੀ ਯੂਨੀਫਾਇਡ ਸਕੂਲ ਡਿਸਟ੍ਰਿਕਟ
<input type="radio"/> LARRY LEROY LADD Medical Geographer ਮੈਡੀਕਲ ਭੂਗੋਲ ਵਿਗਿਆਨੀ	<input type="radio"/> JAMEE VILLA Parent/Communications Specialist ਪੇਰੰਟ/ਸੰਚਾਰ ਮਾਹਰ	<input type="radio"/>
<input type="radio"/> CHRISTOPHER CLARK Incumbent ਅਹੁਦੇਦਾਰ	<input type="radio"/>	<input type="radio"/>
<input type="radio"/>	<input type="radio"/>	<input type="radio"/>

SCHOOL ਸਕੂਲ	NATOMAS UNIFIED SCHOOL DISTRICT NATOMAS ਯੂਨੀਫਾਇਡ ਸਕੂਲ ਡਿਸਟ੍ਰਿਕਟ	GALT JOINT UNION HIGH SCHOOL DISTRICT GALT JOINT ਯੂਨੀਅਨ ਹਾਈ ਸਕੂਲ ਡਿਸਟ੍ਰਿਕਟ
SAN JUAN UNIFIED SCHOOL DISTRICT SAN JUAN ਯੂਨੀਫਾਇਡ ਸਕੂਲ ਡਿਸਟ੍ਰਿਕਟ	GOVERNING BOARD MEMBER ਗਵਰਨਿੰਗ ਬੋਰਡ ਮੈਂਬਰ Vote for no more than Three ਤਿੰਨ ਤੋਂ ਵੱਧ ਲਈ ਵੋਟ ਨਾ ਪਾਓ	GOVERNING BOARD MEMBER ਗਵਰਨਿੰਗ ਬੋਰਡ ਮੈਂਬਰ Vote for no more than Two ਦੋ ਤੋਂ ਵੱਧ ਲਈ ਵੋਟ ਨਾ ਪਾਓ
GOVERNING BOARD MEMBER ਗਵਰਨਿੰਗ ਬੋਰਡ ਮੈਂਬਰ Vote for no more than Three ਤਿੰਨ ਤੋਂ ਵੱਧ ਲਈ ਵੋਟ ਨਾ ਪਾਓ	<input type="radio"/> CHRISTOPHER ALVAREZ Attorney ਅਟਾਰਨੀ	
	<input type="radio"/> MICAH GRANT Governing Board Member, Natomas Unified School District ਗਵਰਨਿੰਗ ਬੋਰਡ ਮੈਂਬਰ, Natomas ਯੂਨੀਫਾਇਡ ਸਕੂਲ ਡਿਸਟ੍ਰਿਕਟ	<input type="radio"/> TERRY PARKER Incumbent ਅਹੁਦੇਦਾਰ
<input type="radio"/> ANDREW BLAN State Attorney ਸਟੇਟ ਅਟਾਰਨੀ	<input type="radio"/> ERICKA HARDEN Speech Pathology Assistant ਬੋਲੀ ਵਿਕਾਰ ਚਿਕਿਤਸਕ	<input type="radio"/> PATRICK W. MAPLE Business Owner ਕਾਰੋਬਾਰੀ ਮਾਲਕ
<input type="radio"/> GARRETT BREWER Coach/Substitute Teacher ਕੋਚ/ਬਦਲਵਾਂ ਟੀਚਰ	<input type="radio"/> SUSAN HEREDIA Governing Board Member, Natomas Unified School District ਗਵਰਨਿੰਗ ਬੋਰਡ ਮੈਂਬਰ, Natomas ਯੂਨੀਫਾਇਡ ਸਕੂਲ ਡਿਸਟ੍ਰਿਕਟ	<input type="radio"/> DANIEL K. DENIER Incumbent ਅਹੁਦੇਦਾਰ
<input type="radio"/> MELINDA AVEY Parent/Business Owner ਪੇਰੰਟ/ਕਾਰੋਬਾਰੀ ਮਾਲਕ	<input type="radio"/> MONICA BARRIOS Technology Manager/Parent ਤਕਨਾਲੋਜੀ ਮੈਨੇਜਰ/ਪੇਰੰਟ	
<input type="radio"/> SAUL HERNANDEZ San Juan Unified School Board Trustee San Juan ਯੂਨੀਫਾਇਡ ਸਕੂਲ ਬੋਰਡ ਟਰੱਸਟੀ	<input type="radio"/> MARIANA CORONA SABENIANO Public Policy Advisor ਪਬਲਿਕ ਪਾਲਿਸੀ ਸਲਾਹਕਾਰ	
<input type="radio"/> RIAH SKRINNIK Clinical Counselor ਕਲੀਨਿਕਲ ਸਲਾਹਕਾਰ	<input type="radio"/> SUMITI MEHTA Sacramento Parks Commissioner Sacramento ਪਾਰਕਸ ਕਮਿਸ਼ਨਰ	
<input type="radio"/> PAM COSTA Governing Board Member, San Juan Unified School District ਗਵਰਨਿੰਗ ਬੋਰਡ ਮੈਂਬਰ, San Juan ਯੂਨੀਫਾਇਡ ਸਕੂਲ ਡਿਸਟ੍ਰਿਕਟ	<input type="radio"/> SCOTT DOSICK Governing Board Member, Natomas Unified School District ਗਵਰਨਿੰਗ ਬੋਰਡ ਮੈਂਬਰ, Natomas ਯੂਨੀਫਾਇਡ ਸਕੂਲ ਡਿਸਟ੍ਰਿਕਟ	
<input type="radio"/> PAULA VILLES CAZ Governing Board Member, San Juan Unified School District ਗਵਰਨਿੰਗ ਬੋਰਡ ਮੈਂਬਰ, San Juan ਯੂਨੀਫਾਇਡ ਸਕੂਲ ਡਿਸਟ੍ਰਿਕਟ	<input type="radio"/> LISA M. WELLS Parent ਪੇਰੰਟ	
<input type="radio"/>	<input type="radio"/> RAYNETTE JOHNSON Business Owner ਕਾਰੋਬਾਰੀ ਮਾਲਕ	
<input type="radio"/>	<input type="radio"/>	
<input type="radio"/>	<input type="radio"/>	
	<input type="radio"/>	

ROSEVILLE JOINT UNION HIGH SCHOOL DISTRICT ROSEVILLE JOINT ਯੂਨੀਅਨ ਹਾਈ ਸਕੂਲ ਡਿਸਟ੍ਰਿਕਟ	GALT JOINT UNION ELEMENTARY SCHOOL DISTRICT GALT JOINT ਯੂਨੀਅਨ ਐਲੀਮੈਂਟਰੀ ਸਕੂਲ ਡਿਸਟ੍ਰਿਕਟ	ROBLA SCHOOL DISTRICT ROBLA ਸਕੂਲ ਡਿਸਟ੍ਰਿਕਟ
GOVERNING BOARD MEMBER ਗਵਰਨਿੰਗ ਬੋਰਡ ਮੈਂਬਰ	GOVERNING BOARD MEMBER ਗਵਰਨਿੰਗ ਬੋਰਡ ਮੈਂਬਰ	GOVERNING BOARD MEMBER ਗਵਰਨਿੰਗ ਬੋਰਡ ਮੈਂਬਰ
Vote for no more than Three ਤਿੰਨ ਤੋਂ ਵੱਧ ਲਈ ਵੋਟ ਨਾ ਪਾਓ	Vote for no more than Two ਦੋ ਤੋਂ ਵੱਧ ਲਈ ਵੋਟ ਨਾ ਪਾਓ	Vote for no more than Two ਦੋ ਤੋਂ ਵੱਧ ਲਈ ਵੋਟ ਨਾ ਪਾਓ
<input type="radio"/> HEIDI HALL Parent/Businesswoman ਪੇਰੈਂਟ/ਕਾਰੋਬਾਰੀ ਔਰਤ	<input type="radio"/> JARED BRIAN GAYNOR University Compliance Officer ਯੂਨੀਵਰਸਿਟੀ ਕੰਪਲਾਇੰਸ ਅਧਿਕਾਰੀ	<input type="radio"/> KEN BARNES Incumbent ਅਹੁਦੇਦਾਰ
<input type="radio"/> GREGORY BURNIS HARNAGE, JR College Admissions Staff ਕਾਲਜ ਦਾਖਲਾ ਸਟਾਫ਼	<input type="radio"/> TRACI SKINNER Parent ਪੇਰੈਂਟ	<input type="radio"/> KIM A. HOWARD Incumbent ਅਹੁਦੇਦਾਰ
<input type="radio"/> JULIE HIROTA Roseville Joint Union High School District Board Member Roseville Joint ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਬੋਰਡ ਮੈਂਬਰ	<input type="radio"/> CASEY RABOY Registered Nurse ਰਜਿਸਟਰਡ ਨਰਸ	<input type="radio"/> SHARONA DEVINE Parent/Homeschool Instructor ਪੇਰੈਂਟ/ਹੋਮ ਸਕੂਲ ਇੰਸਟ੍ਰਕਟਰ
<input type="radio"/> MARGARET MUTHONI NJUGUNA Student Program Director ਵਿਦਿਆਰਥੀ ਪ੍ਰੋਗਰਾਮ ਡਾਇਰੈਕਟਰ	<input type="radio"/>	<input type="radio"/>
<input type="radio"/> PETE CONSTANT Retired Police Officer ਰਿਟਾਇਰਡ ਪੁਲਿਸ ਅਧਿਕਾਰੀ	<input type="radio"/>	<input type="radio"/>
<input type="radio"/> BRYAN RICHTER Parent ਪੇਰੈਂਟ		
<input type="radio"/>		
<input type="radio"/>		
<input type="radio"/>		

COUNTY ਕਾਉਂਟੀ	CITY ਸ਼ਹਿਰ	CITY OF FOLSOM FOLSOM ਸ਼ਹਿਰ
MEMBER, BOARD OF SUPERVISORS, DISTRICT 3 ਮੈਂਬਰ, ਸੁਪਰਵਾਈਜ਼ਰ ਬੋਰਡ, ਡਿਸਟ੍ਰਿਕਟ 3	CITY OF SACRAMENTO SACRAMENTO ਸ਼ਹਿਰ	COUNCIL MEMBER ਕਾਉਂਸਿਲ ਮੈਂਬਰ
	MEMBER, CITY COUNCIL, DISTRICT 2 ਮੈਂਬਰ, ਨਗਰ ਕਾਉਂਸਿਲ, ਡਿਸਟ੍ਰਿਕਟ 2	Vote for no more than Two ਦੋ ਤੋਂ ਵੱਧ ਲਈ ਵੋਟ ਨਾ ਪਾਓ
Vote for One ਇੱਕ ਦੇ ਲਈ ਵੋਟ ਪਾਓ	Vote for One ਇੱਕ ਦੇ ਲਈ ਵੋਟ ਪਾਓ	<input type="radio"/> JAYA BADIGA Business Owner ਕਾਰੋਬਾਰੀ ਮਾਲਕ
<input type="radio"/> RICH DESMOND Highway Patrol Chief ਹਾਈਵੇ ਪੈਟਰੋਲ ਚੀਫ	<input type="radio"/> SEAN LOLOEE Small Business Owner ਛੋਟੇ ਕਾਰੋਬਾਰੀ ਮਾਲਕ	<input type="radio"/> JANINE BEDLEY Insurance Agent ਬੀਮਾ ਏਜੰਟ
<input type="radio"/> GREGG FISHMAN Clean Energy Advocate ਸਾਫ਼ ਊਰਜਾ ਸਮਰਥਕ	<input type="radio"/> ALLEN WARREN Incumbent ਅਹੁਦੇਦਾਰ	<input type="radio"/> JUSTIN SANDERS Retired Firefighter ਰਿਟਾਇਰਡ ਫਾਇਰ ਫਾਈਟਰ
	MEMBER, CITY COUNCIL, DISTRICT 8 ਮੈਂਬਰ, ਨਗਰ ਕਾਉਂਸਿਲ, ਡਿਸਟ੍ਰਿਕਟ 8	<input type="radio"/> MARK MOORE Retired Fire Captain ਰਿਟਾਇਰਡ ਫਾਇਰ ਕੈਪਟਨ
	Vote for One ਇੱਕ ਦੇ ਲਈ ਵੋਟ ਪਾਓ	<input type="radio"/> YK CHALAMCHERLA Small Business Owner ਛੋਟੇ ਕਾਰੋਬਾਰ ਦਾ ਮਾਲਕ
	<input type="radio"/> LES SIMMONS Community Center Director ਕਮਿਊਨਿਟੀ ਸੈਂਟਰ ਡਾਇਰੈਕਟਰ	<input type="radio"/> JUSTIN RAITHEL Small Business Owner ਛੋਟੇ ਕਾਰੋਬਾਰ ਦਾ ਮਾਲਕ
	<input type="radio"/> MAI VANG College Scholarship Director ਕਾਲਜ ਵਜ਼ੀਫਾ ਡਾਇਰੈਕਟਰ	<input type="radio"/> ROSARIO RODRIGUEZ Restaurant Owner ਰੈਸਟੋਰੈਂਟ ਦਾ ਮਾਲਕ
		<input type="radio"/>
		<input type="radio"/>

CITY OF GALT GALT ਸ਼ਹਿਰ	CITY OF ISLETON ISLETON ਸ਼ਹਿਰ	CITY OF CITRUS HEIGHTS CITRUS HEIGHTS ਸ਼ਹਿਰ
COUNCIL MEMBER ਕਾਉਂਸਿਲ ਮੈਂਬਰ	COUNCIL MEMBER ਕਾਉਂਸਿਲ ਮੈਂਬਰ	COUNCIL MEMBER, DISTRICT 1 ਕਾਉਂਸਿਲ ਮੈਂਬਰ ਡਿਸਟ੍ਰਿਕਟ 1
Vote for no more than Two ਦੋ ਤੋਂ ਵੱਧ ਲਈ ਵੋਟ ਨਾ ਪਾਓ	Vote for no more than Two ਦੋ ਤੋਂ ਵੱਧ ਲਈ ਵੋਟ ਨਾ ਪਾਓ	Vote for One ਇੱਕ ਦੇ ਲਈ ਵੋਟ ਪਾਓ
<input type="radio"/> KEVIN PAPINEAU Criminal Investigator ਅਪਰਾਧ ਪੜਤਾਲ ਕਰਤਾ	<input type="radio"/> PAUL STEELE Retired Millwright ਰਿਟਾਇਰਡ ਮਿਲਰਾਈਟ	<input type="radio"/> BRET DANIELS Operations Manager/Councilmember ਆਪਰੇਸ਼ਨਸ ਮੈਨੇਜਰ/ ਕਾਉਂਸਿਲ ਮੈਂਬਰ
<input type="radio"/> KAMI MARTIN Claims Service Consultant ਕਲੇਮ ਸੇਵਾ ਸਲਾਹਕਾਰ	<input type="radio"/> BARBARA DOCKERY No Ballot Designation ਮਤ-ਪੱਤਰ 'ਤੇ ਅਹੁਦਾ ਨਹੀਂ	<input type="radio"/> NICOLE CASTOR Homemaker ਹੋਮ ਮੇਕਰ
<input type="radio"/> RANDY MORTON Business Owner ਕਾਰੋਬਾਰੀ ਮਾਲਕ	<input type="radio"/> ROBERT JANKOVITZ No Ballot Designation ਮਤ-ਪੱਤਰ 'ਤੇ ਅਹੁਦਾ ਨਹੀਂ	<input type="radio"/>
<input type="radio"/> JAY VANDENBURG Electrician ਬਿਜਲੀ ਦਾ ਮਿਸਤਰੀ	<input type="radio"/>	COUNCIL MEMBER, DISTRICT 3 ਕਾਉਂਸਿਲ ਮੈਂਬਰ ਡਿਸਟ੍ਰਿਕਟ 3
<input type="radio"/> KEITH JONES Private Works Manager ਪ੍ਰਾਈਵੇਟ ਵਰਕਸ ਮੈਨੇਜਰ	<input type="radio"/>	Vote for One ਇੱਕ ਦੇ ਲਈ ਵੋਟ ਪਾਓ
<input type="radio"/>	CITY CLERK ਸਿਟੀ ਕਲਰਕ	<input type="radio"/> THOMAS GOETZ Support Engineer ਸੱਪੋਰਟ ਇੰਜੀਨੀਅਰ
<input type="radio"/>	Vote for One ਇੱਕ ਦੇ ਲਈ ਵੋਟ ਪਾਓ	<input type="radio"/> TIM SCHAEFER Planning Commissioner/Businessman ਪਲਾਨਿੰਗ ਕਮਿਸ਼ਨਰ/ਕਾਰੋਬਾਰੀ
CITY CLERK ਸਿਟੀ ਕਲਰਕ	NO CANDIDATE FILED ਕਿਸੇ ਉਮੀਦਵਾਰ ਨੇ ਕਾਰਜ ਨਹੀਂ ਭਰੇ	<input type="radio"/>
Vote for One ਇੱਕ ਦੇ ਲਈ ਵੋਟ ਪਾਓ	<input type="radio"/>	
<input type="radio"/> TINA HUBERT Appointed City Clerk ਨਿਯੁਕਤ ਸਿਟੀ ਕਲਰਕ	TREASURER ਖਜ਼ਾਨਚੀ	
<input type="radio"/>	Vote for One ਇੱਕ ਦੇ ਲਈ ਵੋਟ ਪਾਓ	
TREASURER ਖਜ਼ਾਨਚੀ	NO CANDIDATE FILED ਕਿਸੇ ਉਮੀਦਵਾਰ ਨੇ ਕਾਰਜ ਨਹੀਂ ਭਰੇ	
Vote for One ਇੱਕ ਦੇ ਲਈ ਵੋਟ ਪਾਓ	<input type="radio"/>	
<input type="radio"/> SHAUN L. FARRELL Galt City Treasurer Galt ਸ਼ਹਿਰ ਖਜ਼ਾਨਚੀ		
<input type="radio"/>		

CITY ਸ਼ਹਿਰ	CITY OF ELK GROVE ELK GROVE ਸ਼ਹਿਰ	COUNCIL MEMBER, DISTRICT 3 ਕਾਉਂਸਿਲ ਮੈਂਬਰ ਡਿਸਟ੍ਰਿਕਟ 3
CITY OF RANCHO CORDOVA RANCHO CORDOVA ਸ਼ਹਿਰ	MAYOR ਮੇਅਰ	Vote for One ਇੱਕ ਦੇ ਲਈ ਵੋਟ ਪਾਓ
COUNCIL MEMBER ਕਾਉਂਸਿਲ ਮੈਂਬਰ	Vote for One ਇੱਕ ਦੇ ਲਈ ਵੋਟ ਪਾਓ	<input type="radio"/> ALEJANDRO GUTIERREZ-DUNCAN Teacher, World Language ਟੀਚਰ, ਵਿਸ਼ਵ ਭਾਸ਼ਾ
Vote for no more than Three ਤਿੰਨ ਤੋਂ ਵੱਧ ਲਈ ਵੋਟ ਨਾ ਪਾਓ	<input type="radio"/> STEVE LY Mayor, City of Elk Grove/Counselor ਮੇਅਰ, Elk Grove ਸ਼ਹਿਰ/ਕਾਉਂਸਲਰ	<input type="radio"/> KEVIN SPEASE Local Business Owner ਲੋਕਲ ਕਾਰੋਬਾਰੀ ਮਾਲਕ
<input type="radio"/> JACK ZWALD Health Budget Manager ਸਿਹਤ ਬੱਜਟ ਮੈਨੇਜਰ	<input type="radio"/> BRIAN PASTOR Clinical Documentation Consultant ਕਲੀਨਿਕਲ ਦਸਤਾਵੇਜ਼ ਸਲਾਹਕਾਰ	<input type="radio"/> AMANDEEP SINGH Civil Engineer/Businessman ਸਿਵਿਲ ਇੰਜੀਨੀਅਰ/ਕਾਰੋਬਾਰੀ
<input type="radio"/> DONALD TERRY Rancho Cordova City Council Member Rancho Cordova ਸ਼ਹਿਰ ਕਾਉਂਸਿਲ ਮੈਂਬਰ	<input type="radio"/> BOBBIE SINGH-ALLEN Governing Board Member, Elk Grove Unified School District ਗਵਰਨਿੰਗ ਬੋਰਡ ਮੈਂਬਰ Elk Grove ਯੂਨੀਫਾਇਡ ਸਕੂਲ ਡਿਸਟ੍ਰਿਕਟ	<input type="radio"/> MAUREEN CRAFT Local Businesswoman ਲੋਕਲ ਕਾਰੋਬਾਰੀ ਔਰਤ
<input type="radio"/> SIRI PULPATI Senior Engineer/Mother ਸੀਨੀਅਰ ਇੰਜੀਨੀਅਰ/ਮਾਤਾ	<input type="radio"/>	<input type="radio"/> LYNN WHEAT Registered Nurse ਰਜਿਸਟਰਡ ਨਰਸ
<input type="radio"/> DAVID SANDER City Councilmember/Scientist ਸਿਟੀ ਕਾਉਂਸਿਲ ਮੈਂਬਰ/ਸਾਇੰਸਦਾਨ	<input type="radio"/>	<input type="radio"/>
<input type="radio"/> ROBERT J. MCGARVEY Incumbent ਅਹੁਦੇਦਾਰ	COUNCIL MEMBER, DISTRICT 1 ਕਾਉਂਸਿਲ ਮੈਂਬਰ ਡਿਸਟ੍ਰਿਕਟ 1	
	Vote for One ਇੱਕ ਦੇ ਲਈ ਵੋਟ ਪਾਓ	
<input type="radio"/> DONALD CHILDS Pharmaceutical Warehouse Worker ਔਸ਼ਧ ਨਿਰਮਾਣ ਗੋਦਾਮ ਵਰਕਰ	<input type="radio"/> DARREN SUEN (孫德鄰) Councilmember/Civil Engineer ਕਾਉਂਸਿਲ ਮੈਂਬਰ/ਸਿਵਿਲ ਇੰਜੀਨੀਅਰ	
<input type="radio"/>	<input type="radio"/> ALI MOUA Businessperson/Counselor/Parent ਕਾਰੋਬਾਰੀ/ਕਾਉਂਸਲਰ/ਪਰੰਟ	
<input type="radio"/>	<input type="radio"/>	

DISTRICT ਡਿਸਟ੍ਰਿਕਟ	COURTLAND FIRE PROTECTION DISTRICT COURTLAND ਫਾਇਰ ਸੁਰੱਖਿਆ ਡਿਸਟ੍ਰਿਕਟ	WILTON FIRE PROTECTION DISTRICT WILTON ਫਾਇਰ ਸੁਰੱਖਿਆ ਡਿਸਟ੍ਰਿਕਟ
SACRAMENTO MUNICIPAL UTILITY DISTRICT SACRAMENTO ਮਿਊਨਿਸਪਲ ਯੂਟਿਲਿਟੀ ਡਿਸਟ੍ਰਿਕਟ	DIRECTOR ਡਾਇਰੈਕਟਰ	DIRECTOR ਡਾਇਰੈਕਟਰ
DIRECTOR, WARD 5 ਡਾਇਰੈਕਟਰ, ਵਾਰਡ 5	Vote for no more than Two ਦੋ ਤੋਂ ਵੱਧ ਲਈ ਵੋਟ ਨਾ ਪਾਓ	Vote for no more than Three ਤਿੰਨ ਤੋਂ ਵੱਧ ਲਈ ਵੋਟ ਨਾ ਪਾਓ
Vote for One ਇੱਕ ਦੇ ਲਈ ਵੋਟ ਪਾਓ	<input type="radio"/> ANNAMARIE BERMUDEZ Human Resources Specialist ਮਨੁੱਖੀ ਵਸੀਲੇ ਮਾਹਰ	<input type="radio"/> OBE BROWN Incumbent ਅਹੁਦੇਦਾਰ
<input type="radio"/> FATIMA T. MALIK Community Engagement Specialist ਕਮਿਊਨਿਟੀ ਸ਼ਮੂਲੀਅਤ ਮਾਹਰ	<input type="radio"/> BARRY MCCLAIN Incumbent ਅਹੁਦੇਦਾਰ	<input type="radio"/> JOSEPH GUARDINO Director, Wilton Fire Protection District ਡਾਇਰੈਕਟਰ, Wilton ਫਾਇਰ ਸੁਰੱਖਿਆ ਡਿਸਟ੍ਰਿਕਟ
<input type="radio"/> ROB KERTH Sacramento Municipal Utility District Director, Ward 5 Sacramento ਮਿਊਨਿਸਪਲ ਯੂਟਿਲਿਟੀ ਡਿਸਟ੍ਰਿਕਟ ਡਾਇਰੈਕਟਰ, ਵਾਰਡ 5	<input type="radio"/> JIM WALLACE Environmental Consultant ਵਾਤਾਵਰਨ ਸਬੰਧੀ ਸਲਾਹਕਾਰ	<input type="radio"/> ELIZABETH "BETSY" HITE Business Owner ਕਾਰੋਬਾਰੀ ਮਾਲਕ
<input type="radio"/>	<input type="radio"/> DAVID M. WELCH Pastor ਪਾਦਰੀ	<input type="radio"/> EDGAR MONROY Incumbent ਅਹੁਦੇਦਾਰ
<input type="radio"/>	<input type="radio"/>	<input type="radio"/>
SAN JUAN WATER DISTRICT (CSD) SAN JUAN ਵਾਟਰ ਡਿਸਟ੍ਰਿਕਟ (CSD)	<input type="radio"/>	<input type="radio"/>
DIRECTOR ਡਾਇਰੈਕਟਰ	<input type="radio"/>	<input type="radio"/>
Vote for no more than Two ਦੋ ਤੋਂ ਵੱਧ ਲਈ ਵੋਟ ਨਾ ਪਾਓ	<input type="radio"/> PAMELA TOBIN Incumbent ਅਹੁਦੇਦਾਰ	<input type="radio"/>
<input type="radio"/> MARK ONUFER Sales Engineer ਵਿਕਰੀ ਇੰਜੀਨੀਅਰ	<input type="radio"/>	<input type="radio"/>
<input type="radio"/> KENNETH H. MILLER Director, San Juan Water District ਡਾਇਰੈਕਟਰ, San Juan ਵਾਟਰ ਡਿਸਟ੍ਰਿਕਟ	<input type="radio"/>	<input type="radio"/>
<input type="radio"/> MICHAEL "MIKE" MCRAE Utility Electrical Engineer ਯੂਟਿਲਿਟੀ ਇਲੈਕਟ੍ਰੀਕਲ ਇੰਜੀਨੀਅਰ	<input type="radio"/>	<input type="radio"/>
<input type="radio"/> MITCH DION Utility Executive ਯੂਟਿਲਿਟੀ ਕਾਰਜਕਾਰੀ	<input type="radio"/>	<input type="radio"/>
<input type="radio"/>	<input type="radio"/>	<input type="radio"/>
<input type="radio"/>	<input type="radio"/>	<input type="radio"/>

AMERICAN RIVER FLOOD CONTROL DISTRICT ਅਮਰੀਕੀ ਰਿਵਰ ਫਲੱਡ ਕੰਟਰੋਲ ਡਿਸਟ੍ਰਿਕਟ	FULTON-EL CAMINO RECREATION AND PARK DISTRICT FULTON-EL CAMINO ਰੀਕ੍ਰੀਏਸ਼ਨ ਅਤੇ ਪਾਰਕ ਡਿਸਟ੍ਰਿਕਟ	NORTH HIGHLANDS RECREATION AND PARK DISTRICT NORTH HIGHLANDS ਰੀਕ੍ਰੀਏਸ਼ਨ ਅਤੇ ਪਾਰਕ ਡਿਸਟ੍ਰਿਕਟ
TRUSTEE ਟਰੱਸਟੀ	DIRECTOR ਡਾਇਰੈਕਟਰ	DIRECTOR ਡਾਇਰੈਕਟਰ
Vote for no more than Two ਦੋ ਤੋਂ ਵੱਧ ਲਈ ਵੋਟ ਨਾ ਪਾਓ	Vote for no more than Three ਤਿੰਨ ਤੋਂ ਵੱਧ ਲਈ ਵੋਟ ਨਾ ਪਾਓ	Vote for no more than Three ਤਿੰਨ ਤੋਂ ਵੱਧ ਲਈ ਵੋਟ ਨਾ ਪਾਓ
<input type="radio"/> SPENCER EBERLE Small Business Manager ਛੋਟੇ ਕਾਰੋਬਾਰੀ ਮੈਨੇਜਰ	<input type="radio"/> LAURA LAVALLEE Retired Civil Engineer ਰਿਟਾਇਰਡ ਸਿਵਿਲ ਇੰਜੀਨੀਅਰ	<input type="radio"/> CRYSTAL HARDING-JENKINS Social Worker ਸੋਸ਼ਲ ਵਰਕਰ
<input type="radio"/> TAMIKA L'ECLUSE Appointed Incumbent ਨਿਯੁਕਤ ਅਹੁਦੇਦਾਰ	<input type="radio"/> TERESA M. HIGGINS Incumbent ਅਹੁਦੇਦਾਰ	<input type="radio"/> MAX SEMENENKO Business Owner ਕਾਰੋਬਾਰੀ ਮਾਲਕ
<input type="radio"/> CYRIL SHAH American River Flood Control District Trustee American ਰਿਵਰ ਫਲੱਡ ਕੰਟਰੋਲ ਡਿਸਟ੍ਰਿਕਟ	<input type="radio"/> PAMELA STATHOS Customer Service Representative ਗਾਹਕ ਸੇਵਾ ਪ੍ਰਤਿਨਿਧ	<input type="radio"/> PEDRO MARQUEZ Incumbent ਅਹੁਦੇਦਾਰ
<input type="radio"/> STEVEN MAVIGLIO Small Business Owner ਛੋਟੇ ਕਾਰੋਬਾਰ ਦਾ ਮਾਲਕ	<input type="radio"/> KATHLEEN STRICKLIN Director, Fulton El Camino Recreation and Park District ਡਾਇਰੈਕਟਰ, Fulton El Camino ਰੀਕ੍ਰੀਏਸ਼ਨ ਅਤੇ ਪਾਰਕ ਡਿਸਟ੍ਰਿਕਟ	<input type="radio"/> BEAU REYNOLDS Youth Nonprofit Director ਯੂਥ ਨੌਨ-ਪ੍ਰੋਫਿਟ ਡਾਇਰੈਕਟਰ
<input type="radio"/>	<input type="radio"/>	<input type="radio"/> DIANE M. RICHARDS Incumbent ਅਹੁਦੇਦਾਰ
<input type="radio"/>	<input type="radio"/>	<input type="radio"/>
<input type="radio"/>	<input type="radio"/>	<input type="radio"/>
<input type="radio"/>	<input type="radio"/>	<input type="radio"/>

MEASURES SUBMITTED TO THE VOTERS ਵੋਟਰਾਂ ਸਾਮ੍ਹਣੇ ਪੇਸ਼ ਕੀਤੇ ਗਏ ਪ੍ਰਸਤਾਵਿਤ ਕਾਨੂੰਨ	STATE PROPOSITION 15 ਰਾਜ ਵਲੋਂ ਪ੍ਰਸਤਾਵ 15	STATE PROPOSITION 16 ਰਾਜ ਵਲੋਂ ਪ੍ਰਸਤਾਵ 16
STATE ਰਾਜ		
STATE PROPOSITION 14 ਰਾਜ ਵਲੋਂ ਪ੍ਰਸਤਾਵ 14		
<p>14 AUTHORIZES BONDS CONTINUING STEM CELL RESEARCH. INITIATIVE STATUTE. Authorizes \$5.5 billion state bonds for: stem cell and other medical research, including training; research facility construction; administrative costs. Dedicates \$1.5 billion to brain-related diseases. Appropriates General Fund moneys for repayment. Expands related programs. Fiscal Impact: Increased state costs to repay bonds estimated at about \$260 million per year over the next roughly 30 years.</p> <p>14 ਸਟੈਮ ਸੈਲ ਰਿਸਰਚ ਜਾਰੀ ਰੱਖਣ ਲਈ ਬਾਂਡਾਂ ਨੂੰ ਮਨਜ਼ੂਰੀ ਦਿੰਦਾ ਹੈ। ਅਰੰਭਕ ਕਾਨੂੰਨ \$5.5 ਬਿਲੀਅਨ ਦੇ ਬਾਂਡਾਂ ਨੂੰ ਉਹਨਾਂ ਉਦੇਸ਼ਾਂ ਲਈ ਮਨਜ਼ੂਰੀ ਦਿੰਦਾ ਹੈ: ਸਟੈਮ ਸੈਲ ਅਤੇ ਦੂਜੀ ਮੈਡੀਕਲ ਰਿਸਰਚ, ਜਿਸ ਵਿੱਚ ਸਿਖਲਾਈ, ਰਿਸਰਚ ਸੁਵਿਧਾ ਦੀ ਉਸਾਰੀ ਅਤੇ ਪ੍ਰਸ਼ਾਸਨਿਕ ਖਰਚੇ ਸ਼ਾਮਿਲ ਹਨ। \$1.5 ਬਿਲੀਅਨ ਦਿਮਾਗ ਨਾਲ ਜੁੜੀਆਂ ਬਿਮਾਰੀਆਂ ਲਈ ਨਿਰਧਾਰਿਤ ਕਰਦਾ ਹੈ। ਭੁਗਤਾਨ ਦੇ ਲਈ ਜਨਰਲ ਫੰਡ ਦੇ ਪੈਸੇ ਆਪਣੇ ਕਬਜ਼ੇ ਵਿੱਚ ਲੈਂਦਾ ਹੈ। ਸਬੰਧਤ ਪ੍ਰੋਗਰਾਮਾਂ ਦਾ ਵਿਸਤਾਰ ਕਰਦਾ ਹੈ। ਵਿੱਤੀ ਪ੍ਰਭਾਵ: ਬਾਂਡਾਂ ਦੇ ਭੁਗਤਾਨ ਲਈ ਰਾਜ ਦੇ ਵਾਧੂ ਖਰਚੇ ਜੋ ਅਗਲੇ ਤਕਰੀਬਨ 30 ਸਾਲਾਂ ਲਈ ਲਗਭਗ \$260 ਮਿਲੀਅਨ ਸਾਲਾਨਾ ਹੋਣਗੇ।</p>	<p>15 INCREASES FUNDING SOURCES FOR PUBLIC SCHOOLS, COMMUNITY COLLEGES, AND LOCAL GOVERNMENT SERVICES BY CHANGING TAX ASSESSMENT OF COMMERCIAL AND INDUSTRIAL PROPERTY. INITIATIVE CONSTITUTIONAL AMENDMENT. Taxes such properties based on current market value, instead of purchase price. Fiscal Impact: Increased property taxes on commercial properties worth more than \$3 million providing \$6.5 billion to \$11.5 billion in new funding to local governments and schools.</p> <p>15 ਵਪਾਰਕ ਅਤੇ ਉਦਯੋਗਿਕ ਪ੍ਰਾਪਰਟੀ 'ਤੇ ਟੈਕਸ ਨਿਰਧਾਰਣ ਵਿੱਚ ਤਬਦੀਲੀ ਕਰਕੇ ਪਬਲਿਕ ਸਕੂਲਾਂ, ਕਮਿਊਨਿਟੀ ਕਾਲਜਾਂ ਅਤੇ ਸਥਾਨਕ ਸਰਕਾਰੀ ਸੇਵਾਵਾਂ ਲਈ ਫੰਡਿੰਗ ਦੇ ਸਰੋਤਾਂ ਵਿੱਚ ਵਾਧਾ ਕਰਦਾ ਹੈ। ਸੰਵਿਧਾਨਕ ਸੋਧ ਲਈ ਪਹਿਲ। ਅਜਿਹੀਆਂ ਪ੍ਰਾਪਰਟੀਆਂ 'ਤੇ ਟੈਕਸ ਖਰੀਦ ਮੁੱਲ ਦੀ ਬਾਂ 'ਤੇ ਵਰਤਮਾਨ ਮਾਰਕੀਟ ਕੀਮਤ ਦੇ ਉੱਪਰ ਲਾਉਂਦਾ ਹੈ। ਵਿੱਤੀ ਪ੍ਰਭਾਵ: \$3 ਮਿਲੀਅਨ ਤੋਂ ਵੱਧ ਮੁੱਲ ਦੀਆਂ ਵਪਾਰਕ ਪ੍ਰਾਪਰਟੀਆਂ 'ਤੇ ਵਾਧੂ ਟੈਕਸ ਜਿਸ ਨਾਲ ਲੋਕਲ ਸਰਕਾਰਾਂ ਅਤੇ ਸਕੂਲਾਂ ਨੂੰ \$6.5 ਬਿਲੀਅਨ ਤੋਂ \$11.5 ਬਿਲੀਅਨ ਨਵੀਂ ਫੰਡਿੰਗ ਵਜੋਂ ਪ੍ਰਾਪਤ ਹੋਵੇਗਾ।</p>	<p>16 ALLOWS DIVERSITY AS A FACTOR IN PUBLIC EMPLOYMENT, EDUCATION, AND CONTRACTING DECISIONS. LEGISLATIVE CONSTITUTIONAL AMENDMENT. Permits government decision-making policies to consider race, sex, color, ethnicity, or national origin in order to address diversity by repealing constitutional provision prohibiting such policies. Fiscal Impact: No direct fiscal effect on state and local entities. The effects of the measure depend on the future choices of state and local government entities and are highly uncertain.</p> <p>16 ਜਨਤਕ ਰੁਜ਼ਗਾਰ, ਸਿੱਖਿਆ ਅਤੇ ਠੇਕੇ ਦੇਣ ਸਬੰਧੀ ਫੈਸਲਿਆਂ ਵਿੱਚ ਵੰਨ-ਸੁਵੰਨਤਾ ਨੂੰ ਇੱਕ ਕਾਰਕ ਵਜੋਂ ਇਜਾਜ਼ਤ ਦਿੰਦਾ ਹੈ। ਕਾਨੂੰਨ ਦੀ ਸੰਵਿਧਾਨਕ ਸੋਧ। ਵੰਨ-ਸੁਵੰਨਤਾ ਲਿਆਉਣ ਦੇ ਲਈ ਸਰਕਾਰ ਦੀਆਂ ਫੈਸਲਾ ਲੈਣ ਸਬੰਧੀ ਨੀਤੀਆਂ ਨੂੰ ਨਸਲ, ਲਿੰਗ, ਰੰਗ, ਜਾਤੀ ਜਾਂ ਕੌਮੀ ਮੂਲ ਦੇ ਉੱਪਰ ਵਿੱਚਾਰ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਸਦੇ ਲਈ ਉਹਨਾਂ ਨੀਤੀਆਂ 'ਤੇ ਪਾਬੰਦੀ ਲਾਉਣ ਵਾਲੇ ਮੌਜੂਦਾ ਸੰਵਿਧਾਨਕ ਪ੍ਰਾਵਧਾਨਾਂ ਨੂੰ ਰੱਦ ਕਰਦਾ ਹੈ। ਵਿੱਤੀ ਪ੍ਰਭਾਵ: ਰਾਜ ਜਾਂ ਲੋਕਲ ਹੋਂਦਾਂ 'ਤੇ ਕੋਈ ਸਿੱਧਾ ਵਿੱਤੀ ਪ੍ਰਭਾਵ ਨਹੀਂ। ਇਸ ਕਦਮ ਦੇ ਪ੍ਰਭਾਵ ਰਾਜ ਅਤੇ ਲੋਕਲ ਸਰਕਾਰ ਦੀਆਂ ਹੋਂਦਾਂ ਦੀਆਂ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਚੋਣਾਂ 'ਤੇ ਨਿਰਭਰ ਕਰਦੇ ਹਨ ਅਤੇ ਬਹੁਤ ਜ਼ਿਆਦਾ ਅਨਿਸ਼ਚਿਤ ਹਨ।</p>
<input type="radio"/> YES / ਹਾਂ <input type="radio"/> NO / ਨਹੀਂ	<input type="radio"/> YES / ਹਾਂ <input type="radio"/> NO / ਨਹੀਂ	<input type="radio"/> YES / ਹਾਂ <input type="radio"/> NO / ਨਹੀਂ

STATE PROPOSITION 17 ਰਾਜ ਵਲੋਂ ਪ੍ਰਸਤਾਵ 17	STATE PROPOSITION 18 ਰਾਜ ਵਲੋਂ ਪ੍ਰਸਤਾਵ 18	STATE PROPOSITION 19 ਰਾਜ ਵਲੋਂ ਪ੍ਰਸਤਾਵ 19
<p>17 RESTORES RIGHT TO VOTE AFTER COMPLETION OF PRISON TERM. LEGISLATIVE CONSTITUTIONAL AMENDMENT. Restores voting rights upon completion of prison term to persons who have been disqualified from voting while serving a prison term. Fiscal Impact: Annual county costs, likely in the hundreds of thousands of dollars statewide, for voter registration and ballot materials. One-time state costs, likely in the hundreds of thousands of dollars, for voter registration cards and systems.</p> <p>17 ਕੈਦ ਦਾ ਅਰਜ਼ਾ ਪੂਰਾ ਹੋਣ ਦੇ ਬਾਅਦ ਵੋਟ ਕਰਨ ਦੇ ਹੱਕ ਨੂੰ ਬਹਾਲ ਕਰਦਾ ਹੈ। ਕਾਨੂੰਨ ਦੀ ਸੰਵਿਧਾਨਕ ਸੋਧ। ਕੈਦ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਉਹਨਾਂ ਲੋਕਾਂ ਦੇ ਵੋਟ ਕਰਨ ਦੇ ਹੱਕ ਬਹਾਲ ਕਰਦਾ ਹੈ ਜਿਨ੍ਹਾਂ ਨੂੰ ਕੈਦ ਦੇ ਅਰਸੇ ਦੌਰਾਨ ਵੋਟ ਪਾਉਣ ਦੇ ਅਯੋਗ ਕਰਾਰ ਦਿੱਤਾ ਗਿਆ ਹੈ। ਵਿੱਤੀ ਪ੍ਰਭਾਵ: ਵੋਟਰ ਰਜਿਸਟ੍ਰੇਸ਼ਨ ਅਤੇ ਮਤ-ਪੱਤਰ ਲਈ ਸਮੱਗਰੀ ਦੇ ਉੱਪਰ ਪੂਰੇ ਰਾਜ ਵਿੱਚ ਕਾਉਂਟੀਆਂ ਦੇ ਸਾਲਾਨਾ ਖਰਚੇ ਕਈ ਸੈਂਕੜੇ ਹਜ਼ਾਰ ਡਾਲਰ ਹੋਣ ਦੀ ਸੰਭਾਵਨਾ ਹੈ। ਵੋਟਰ ਰਜਿਸਟ੍ਰੇਸ਼ਨ ਕਾਰਡਾਂ ਅਤੇ ਵਿਵਸਥਾ 'ਤੇ ਇੱਕ ਵਾਰ ਦੇ ਰਾਜ ਦੇ ਖਰਚੇ ਕਈ ਸੈਂਕੜੇ ਹਜ਼ਾਰ ਡਾਲਰ ਹੋਣ ਦੀ ਸੰਭਾਵਨਾ ਹੈ।</p>	<p>18 AMENDS CALIFORNIA CONSTITUTION TO PERMIT 17-YEAR-OLDS TO VOTE IN PRIMARY AND SPECIAL ELECTIONS IF THEY WILL TURN 18 BY THE NEXT GENERAL ELECTION AND BE OTHERWISE ELIGIBLE TO VOTE. LEGISLATIVE CONSTITUTIONAL AMENDMENT. Fiscal Impact: Increased statewide county costs likely between several hundreds of thousands of dollars and \$1 million every two years. Increased one-time costs to the state of hundreds of thousands of dollars.</p> <p>18 CALIFORNIA ਦੇ ਸੰਵਿਧਾਨ ਦੀ ਸੋਧ ਕਰਦਾ ਹੈ ਤਾਂਕਿ 17-ਸਾਲ ਦੀ ਉਮਰ ਵਾਲੇ ਲੋਕਾਂ ਨੂੰ ਪ੍ਰਾਇਮਰੀ ਅਤੇ ਵਿਸ਼ੇਸ਼ ਚੋਣਾਂ ਵਿੱਚ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਏ, ਜੇਕਰ ਉਹ ਅਗਲੀਆਂ ਆਮ ਚੋਣਾਂ ਤਕ 18 ਸਾਲ ਦੇ ਹੋ ਜਾਣਗੇ ਅਤੇ ਵੈਸੇ ਵੀ ਵੋਟ ਕਰਨ ਲਈ ਯੋਗ ਹੋ ਜਾਣਗੇ। ਕਾਨੂੰਨ ਦੀ ਸੰਵਿਧਾਨਕ ਸੋਧ। ਵਿੱਤੀ ਪ੍ਰਭਾਵ: ਹਰ ਦੋ ਸਾਲ ਬਾਅਦ ਪੂਰੇ ਰਾਜ ਵਿੱਚ ਕਾਉਂਟੀਆਂ ਦੇ ਖਰਚਿਆਂ ਵਿੱਚ ਕਈ ਸੈਂਕੜੇ ਹਜ਼ਾਰ ਡਾਲਰ ਅਤੇ \$1 ਮਿਲੀਅਨ ਡਾਲਰ ਦੇ ਵਿਚਕਾਰ ਵਾਧਾ। ਰਾਜ ਦੇ ਖਰਚਿਆਂ ਵਿੱਚ ਇੱਕ ਵਾਰ ਵਿੱਚ ਕਈ ਸੈਂਕੜੇ ਹਜ਼ਾਰ ਡਾਲਰਾਂ ਦਾ ਵਾਧਾ।</p>	<p>19 CHANGES CERTAIN PROPERTY TAX RULES. LEGISLATIVE CONSTITUTIONAL AMENDMENT. Allows homeowners who are over 55, disabled, or wildfire/disaster victims to transfer primary residence's tax base to replacement residence. Changes taxation of family-property transfers. Establishes fire protection services fund. Fiscal Impact: Local governments could gain tens of millions of dollars of property tax revenue per year, probably growing over time to a few hundred million dollars per year. Schools could receive similar property tax gains.</p> <p>19 ਪ੍ਰਾਪਰਟੀ ਟੈਕਸ ਦੇ ਕੁਝ ਨਿਯਮਾਂ ਵਿੱਚ ਤਬਦੀਲੀ ਕਰਦਾ ਹੈ। ਕਾਨੂੰਨ ਦੀ ਸੰਵਿਧਾਨਕ ਸੋਧ। ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਜੋ ਲੋਕ ਮਕਾਨ ਦੇ ਮਾਲਕ ਹਨ ਅਤੇ 55 ਤੋਂ ਵੱਧ ਉਮਰ ਦੇ ਹਨ, ਵਿਕਲਾਂਗ ਹਨ ਜਾਂ ਜੰਗਲੀ ਅੱਗ ਜਾਂ ਕੁਦਰਤੀ ਬਿਪਦਾ ਦੇ ਸ਼ਿਕਾਰ ਹਨ, ਉਹਨਾਂ ਦੇ ਪ੍ਰਾਇਮਰੀ ਰਿਹਾਇਸ਼ ਦੇ ਟੈਕਸ ਆਧਾਰ ਨੂੰ ਬਦਲ ਕੇ ਬਦਲਵੀਂ ਰਿਹਾਇਸ਼ 'ਤੇ ਟ੍ਰਾਂਸਫਰ ਕਰ ਦਿੱਤਾ ਜਾਏ। ਪਰਿਵਾਰਕ ਪ੍ਰਾਪਰਟੀ ਟ੍ਰਾਂਸਫਰਾਂ ਦੇ ਟੈਕਸ ਨਿਰਧਾਰਣ ਨੂੰ ਬਦਲਦਾ ਹੈ। ਅਗਲੀ ਸੁਰੱਖਿਆ ਸੇਵਾਵਾਂ ਫੰਡ ਦੀ ਸਥਾਪਨਾ ਕਰਦਾ ਹੈ। ਵਿੱਤੀ ਪ੍ਰਭਾਵ: ਲੋਕਲ ਸਰਕਾਰਾਂ ਨੂੰ ਪ੍ਰਾਪਰਟੀ ਟੈਕਸ ਵਿੱਚ ਕਈ ਮਿਲੀਅਨ ਡਾਲਰ ਸਾਲਾਨਾ ਦਾ ਫਾਇਦਾ ਹੋ ਸਕਦਾ ਹੈ, ਜੋ ਕੁਝ ਸਮੇਂ ਬਾਅਦ ਵੱਧ ਕੇ ਕਈ ਸੌ ਮਿਲੀਅਨ ਡਾਲਰ ਸਾਲਾਨਾ ਹੋ ਸਕਦਾ ਹੈ। ਸਕੂਲਾਂ ਨੂੰ ਇਸੇ ਵਰਗੇ ਪ੍ਰਾਪਰਟੀ ਟੈਕਸ ਲਾਭ ਹੋ ਸਕਦੇ ਹਨ।</p>
<p><input type="radio"/> YES / ਹਾਂ <input type="radio"/> NO / ਨਹੀਂ</p>	<p><input type="radio"/> YES / ਹਾਂ <input type="radio"/> NO / ਨਹੀਂ</p>	<p><input type="radio"/> YES / ਹਾਂ <input type="radio"/> NO / ਨਹੀਂ</p>

STATE PROPOSITION 20 ਰਾਜ ਵਲੋਂ ਪ੍ਰਸਤਾਵ 20	STATE PROPOSITION 21 ਰਾਜ ਵਲੋਂ ਪ੍ਰਸਤਾਵ 21	STATE PROPOSITION 22 ਰਾਜ ਵਲੋਂ ਪ੍ਰਸਤਾਵ 22
<p>20 RESTRICTS PAROLE FOR CERTAIN OFFENSES CURRENTLY CONSIDERED TO BE NON-VIOLENT. AUTHORIZES FELONY SENTENCES FOR CERTAIN OFFENSES CURRENTLY TREATED ONLY AS MISDEMEANORS. INITIATIVE STATUTE. Limits access to parole program established for non-violent offenders who have completed the full term of their primary offense by eliminating eligibility for certain offenses. Fiscal Impact: Increase in state and local correctional, court, and law enforcement costs likely in the tens of millions of dollars annually, depending on implementation.</p> <p>20 ਕੁਝ ਜੁਰਮਾਂ ਲਈ, ਜਿਨ੍ਹਾਂ ਨੂੰ ਵਰਤਮਾਨ ਵਿੱਚ ਅਹਿੰਸਕ ਮੰਨਿਆ ਜਾਂਦਾ ਹੈ, ਪੈਰੋਲ ਨੂੰ ਸੀਮਤ ਕਰਨਾ। ਕੁਝ ਅਪਰਾਧਾਂ ਲਈ, ਜਿਨ੍ਹਾਂ ਨੂੰ ਵਰਤਮਾਨ ਵਿੱਚ ਛੋਟੇ ਅਪਰਾਧ ਸਮਝਿਆ ਜਾਂਦਾ ਹੈ, ਮਹਾਂ ਅਪਰਾਧ ਦੀ ਸਜ਼ਾ ਦੇਣ ਦਾ ਅਧਿਕਾਰ ਦਿੰਦਾ ਹੈ। ਅਰੰਭਕ ਕਾਨੂੰਨ। ਆਪਣੇ ਮੂਲ ਜੁਰਮ ਲਈ ਸਜ਼ਾ ਦਾ ਅਰਸਾ ਪੂਰਾ ਕਰ ਚੁੱਕੇ ਅਹਿੰਸਕ ਅਪਰਾਧੀਆਂ ਲਈ ਪੈਰੋਲ ਪ੍ਰੋਗਰਾਮ ਤਕ ਪਹੁੰਚ ਨੂੰ ਸੀਮਤ ਕਰਨਾ ਜਿਸਦੇ ਲਈ ਕੁਝ ਅਪਰਾਧਾਂ ਲਈ ਇਸਦੀ ਯੋਗਤਾ ਨੂੰ ਸਮਾਪਤ ਕੀਤਾ ਜਾਏਗਾ। ਵਿੱਤੀ ਪ੍ਰਭਾਵ: ਰਾਜ ਅਤੇ ਲੋਕਲ ਸਰਕਾਰਾਂ ਦੇ ਸੁਧਾਰਾਤਮਕ, ਅਦਾਲਤੀ ਅਤੇ ਕਾਨੂੰਨ ਪਾਲਣਾ ਦੇ ਖਰਚਿਆਂ ਵਿੱਚ ਕਈ ਮਿਲੀਅਨ ਡਾਲਰ ਸਾਲਾਨਾ ਦੇ ਵਾਧੇ ਦੀ ਸੰਭਾਵਨਾ ਹੈ, ਜੋ ਤਾਮੀਲ ਦੇ ਉੱਪਰ ਨਿਰਭਰ ਕਰੇਗਾ।</p>	<p>21 EXPANDS LOCAL GOVERNMENTS' AUTHORITY TO ENACT RENT CONTROL ON RESIDENTIAL PROPERTY. INITIATIVE STATUTE. Allows local governments to establish rent control on residential properties over 15 years old. Local limits on rate increases may differ from statewide limit. Fiscal Impact: Overall, a potential reduction in state and local revenues in the high tens of millions of dollars per year over time. Depending on actions by local communities, revenue losses could be less or more.</p> <p>21 ਰਿਹਾਇਸ਼ੀ ਪ੍ਰਾਪਰਟੀ ਦੇ ਕਿਰਾਏ 'ਤੇ ਲੋਕਲ ਸਰਕਾਰ ਦੇ ਨਿਯੰਤ੍ਰਣ ਨੂੰ ਵਧਾਉਂਦਾ ਹੈ। ਅਰੰਭਕ ਕਾਨੂੰਨ। ਲੋਕਲ ਸਰਕਾਰਾਂ ਨੂੰ ਇਜਾਜ਼ਤ ਦਿੰਦਾ ਹੈ ਕਿ ਉਹ 15 ਸਾਲਾਂ ਤੋਂ ਵੱਧ ਪੁਰਾਣੀਆਂ ਪ੍ਰਾਪਰਟੀਆਂ ਦੇ ਕਿਰਾਏ 'ਤੇ ਨਿਯੰਤ੍ਰਣ ਸਥਾਪਤ ਕਰਨ। ਦਰਾਂ ਵਿੱਚ ਵਾਧੇ ਦੀਆਂ ਸਥਾਨਕ ਸੀਮਾਵਾਂ ਰਾਜ ਦੇ ਪੱਧਰ 'ਤੇ ਸੀਮਾਵਾਂ ਨਾਲੋਂ ਵੱਖ ਹੋ ਸਕਦੀਆਂ ਹਨ। ਵਿੱਤੀ ਪ੍ਰਭਾਵ: ਕੁੱਲ ਮਿਲਾ ਕੇ, ਕੁਝ ਸਮੇਂ ਬਾਅਦ ਰਾਜ ਅਤੇ ਲੋਕਲ ਸਰਕਾਰਾਂ ਦੀ ਆਮਦਨ ਵਿੱਚ ਸਾਲਾਨਾ ਕਈ ਮਿਲੀਅਨ ਡਾਲਰ ਦੀ ਕਮੀ ਦੀ ਸੰਭਾਵਨਾ ਹੋ ਸਕਦੀ ਹੈ। ਲੋਕਲ ਕਮਿਊਨਿਟੀਆਂ ਦੀਆਂ ਕਾਰਵਾਈਆਂ ਤੇ ਨਿਰਭਰ ਕਰਦੇ ਹੋਏ ਸਰਕਾਰੀ ਆਮਦਨੀ ਵਿੱਚ ਘਾਟਾ ਘੱਟ ਜਾਂ ਵੱਧ ਹੋ ਸਕਦਾ ਹੈ।</p>	<p>22 EXEMPTS APP-BASED TRANSPORTATION AND DELIVERY COMPANIES FROM PROVIDING EMPLOYEE BENEFITS TO CERTAIN DRIVERS. INITIATIVE STATUTE. Classifies app-based drivers as "independent contractors," instead of "employees," and provides independent-contractor drivers other compensation, unless certain criteria are met. Fiscal Impact: Minor increase in state income taxes paid by rideshare and delivery company drivers and investors.</p> <p>22 ਐਪ-ਅਧਾਰਤ ਟ੍ਰਾਂਸਪੋਰਟੇਸ਼ਨ ਅਤੇ ਡਿਲੀਵਰੀ ਕੰਪਨੀਆਂ ਨੂੰ ਕੁਝ ਡ੍ਰਾਈਵਰਾਂ ਨੂੰ ਕਰਮਚਾਰੀ ਬੈਨੀਫਿਟ ਦੇਣ ਤੋਂ ਛੋਟ ਦਿੰਦਾ ਹੈ। ਅਰੰਭਕ ਕਾਨੂੰਨ। ਐਪ-ਅਧਾਰਤ ਡ੍ਰਾਈਵਰਾਂ ਨੂੰ "ਕਰਮਚਾਰੀਆਂ" ਦੀ ਥਾਂ 'ਤੇ "ਸੁਤੰਤਰ ਠੇਕੇਦਾਰ" ਵਜੋਂ ਵਰਗੀਕ੍ਰਿਤ ਕਰਦਾ ਹੈ ਅਤੇ ਸੁਤੰਤਰ ਠੇਕੇਦਾਰ-ਡ੍ਰਾਈਵਰਾਂ ਨੂੰ ਉਦੋਂ ਤੱਕ ਦੂਜਾ ਮੁਆਵਜ਼ਾ ਦਿੰਦਾ ਹੈ ਜਦੋਂ ਤਕ ਤੱਕ ਖਾਸ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ। ਵਿੱਤੀ ਪ੍ਰਭਾਵ: ਰਾਈਡਸੇਅਰ ਅਤੇ ਡਿਲੀਵਰੀ ਕੰਪਨੀ ਦੇ ਡ੍ਰਾਈਵਰਾਂ ਅਤੇ ਨਿਵੇਸ਼ਕਾਂ ਵਲੋਂ ਦਿੱਤੇ ਜਾਂਦੇ ਰਾਜ ਦੇ ਆਮਦਨੀ ਟੈਕਸਾਂ ਵਿੱਚ ਮਾਮੂਲੀ ਵਾਧਾ ਹੋਵੇਗਾ।</p>
<p><input type="radio"/> YES / ਹਾਂ <input type="radio"/> NO / ਨਹੀਂ</p>	<p><input type="radio"/> YES / ਹਾਂ <input type="radio"/> NO / ਨਹੀਂ</p>	<p><input type="radio"/> YES / ਹਾਂ <input type="radio"/> NO / ਨਹੀਂ</p>

STATE PROPOSITION 23 ਰਾਜ ਵਲੋਂ ਪ੍ਰਸਤਾਵ 23	STATE PROPOSITION 24 ਰਾਜ ਵਲੋਂ ਪ੍ਰਸਤਾਵ 24	STATE PROPOSITION 25 ਰਾਜ ਵਲੋਂ ਪ੍ਰਸਤਾਵ 25
<p>23 ESTABLISHES STATE REQUIREMENTS FOR KIDNEY DIALYSIS CLINICS. REQUIRES ON-SITE MEDICAL PROFESSIONAL. INITIATIVE STATUTE. Requires physician, nurse practitioner or physician assistant on site during dialysis treatment. Prohibits clinics from reducing services without state approval. Prohibits clinics from refusing to treat patients based on payment source. Fiscal Impact: Increased state and local government costs likely in the low tens of millions of dollars annually.</p> <p>23 ਗੁਰਦੇ ਦੇ ਡਾਇਲਿਸਿਸ ਦੇ ਲਈ ਰਾਜ ਵਲੋਂ ਲੋੜਾਂ ਸਥਾਪਤ ਕਰਦਾ ਹੈ। ਮੌਕੇ 'ਤੇ ਮੈਡੀਕਲ ਪੇਸ਼ੇਵਰ ਦੀ ਮੌਜੂਦਗੀ ਦੀ ਮੰਗ ਕਰਦਾ ਹੈ। ਅਰੰਭਕ ਕਾਨੂੰਨ। ਮੰਗ ਕਰਦਾ ਹੈ ਕਿ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਡਾਕਟਰ ਦਾ ਸਹਾਇਕ ਡਾਇਲਿਸਿਸ ਦੇ ਇਲਾਜ ਦੇ ਸਮੇਂ ਮੌਜੂਦ ਰਹੇ। ਰਾਜ ਦੀ ਮਨਜ਼ੂਰੀ ਦੇ ਬਿਨਾਂ ਕਲੀਨਿਕਾਂ ਵਲੋਂ ਸੇਵਾਵਾਂ ਘੱਟ ਕਰਨ 'ਤੇ ਪਾਬੰਦੀ ਲਗਾਉਂਦਾ ਹੈ। ਕਲੀਨਿਕਾਂ ਵਲੋਂ ਭੁਗਤਾਨ ਦੇ ਸਰੋਤ ਦੇ ਅਧਾਰ 'ਤੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ 'ਤੇ ਪਾਬੰਦੀ ਲਗਾਉਂਦਾ ਹੈ। ਵਿੱਤੀ ਪ੍ਰਭਾਵ: ਰਾਜ ਅਤੇ ਲੋਕਲ ਸਰਕਾਰਾਂ ਦੇ ਖਰਚੇ ਵਿੱਚ ਸਾਲਾਨਾ ਕੁਝ ਮਿਲੀਅਨ ਡਾਲਰਾਂ ਦਾ ਵਾਧਾ ਕਰਦਾ ਹੈ।</p>	<p>24 AMENDS CONSUMER PRIVACY LAWS. INITIATIVE STATUTE. Permits consumers to: prevent businesses from sharing personal information, correct inaccurate personal information, and limit businesses' use of "sensitive personal information," including precise geolocation, race, ethnicity, and health information. Establishes California Privacy Protection Agency. Fiscal Impact: Increased annual state costs of at least \$10 million, but unlikely exceeding low tens of millions of dollars, to enforce expanded consumer privacy laws. Some costs would be offset by penalties for violating these laws.</p> <p>24 ਉਪਭੋਗਤਾ ਨਿਜ਼ਤਾ ਕਾਨੂੰਨਾਂ ਵਿੱਚ ਸੋਧ ਕਰਦਾ ਹੈ। ਅਰੰਭਕ ਕਾਨੂੰਨ। ਉਪਭੋਗਤਾਵਾਂ ਨੂੰ ਇਜਾਜ਼ਤ ਦਿੰਦਾ ਹੈ ਕਿ ਉਹ: ਕਾਰੋਬਾਰਾਂ ਨੂੰ ਨਿਜੀ ਜਾਣਕਾਰੀ ਸਾਂਝੀ ਕਰਨ ਤੋਂ ਰੋਕਣ ਅਤੇ ਗਲਤ ਨਿਜੀ ਜਾਣਕਾਰੀ ਨੂੰ ਸਹੀ ਕਰਨ ਅਤੇ ਕਾਰੋਬਾਰਾਂ ਵਲੋਂ "ਸੰਵੇਦਨਸ਼ੀਲ ਨਿਜੀ ਜਾਣਕਾਰੀ" ਦੀ ਵਰਤੋਂ ਨੂੰ ਸੀਮਤ ਕਰਨ, ਜਿਸ ਵਿੱਚ ਸਹੀ ਭੂਗੋਲਿਕ ਸਥਿਤੀ, ਨਸਲ, ਜਾਤੀ ਅਤੇ ਸਿਹਤ ਸਬੰਧੀ ਜਾਣਕਾਰੀ ਸ਼ਾਮਲ ਹੈ। California ਪ੍ਰਾਇਵੇਸੀ ਸੁਰੱਖਿਆ ਏਜੰਸੀ ਦੀ ਸਥਾਪਨਾ ਕਰਦਾ ਹੈ। ਵਿੱਤੀ ਪ੍ਰਭਾਵ: ਵਿਸਤਰਤ ਨਿਜ਼ਤਾ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਰਾਜ ਦੇ ਸਾਲਾਨਾ ਖਰਚੇ ਵਿੱਚ ਘੱਟੋ-ਘੱਟ \$10 ਮਿਲੀਅਨ ਦਾ ਵਾਧਾ ਹੋਵੇਗਾ ਪਰ ਇਸ ਖਰਚੇ ਦੇ ਇਸ ਨਾਲੋਂ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਘੱਟ ਹੈ। ਕੁਝ ਖਰਚਿਆਂ ਦੀ ਭਰਪਾਈ ਇਹਨਾਂ ਕਾਨੂੰਨਾਂ ਦੀ ਉਲੰਘਣਾ 'ਤੇ ਲੱਗੇ ਜੁਰਮਾਨਿਆਂ ਨਾਲ ਹੋ ਜਾਏਗੀ।</p>	<p>25 REFERENDUM ON LAW THAT REPLACED MONEY BAIL WITH SYSTEM BASED ON PUBLIC SAFETY AND FLIGHT RISK. A "Yes" vote approves, and a "No" vote rejects, law replacing money bail with system based on public safety and flight risk. Fiscal Impact: Increased costs possibly in mid hundreds of millions of dollars annually for a new process for release from jail prior to trial. Decreased county jail costs, possibly in high tens of millions of dollars annually.</p> <p>25 ਉਸ ਕਾਨੂੰਨ 'ਤੇ ਰਾਏ ਸ਼ੁਮਾਰੀ ਜਿਸਨੇ ਪੈਸਿਆਂ ਵਾਲੀ ਜ਼ਮਾਨਤ ਦੀ ਥਾਂ 'ਤੇ ਇੱਕ ਵਿਵਸਥਾ ਸਥਾਪਤ ਕੀਤੀ ਜੋ ਜਨਤਕ ਸੁਰੱਖਿਆ ਅਤੇ ਉਡਾਨ ਦੇ ਜੋਖਮ 'ਤੇ ਅਧਾਰਤ ਹੈ। "ਹਾਂ" ਉਸ ਕਾਨੂੰਨ ਦੀ ਪ੍ਰਵਾਨਗੀ ਹੈ ਅਤੇ "ਨਹੀਂ" ਅਪ੍ਰਵਾਨਗੀ ਹੈ ਜੋ ਪੈਸਿਆਂ ਵਾਲੀ ਜ਼ਮਾਨਤ ਦੀ ਥਾਂ 'ਤੇ ਇੱਕ ਅਜਿਹੀ ਵਿਵਸਥਾ ਸਥਾਪਤ ਕਰਦਾ ਹੈ ਜੋ ਜਨਤਕ ਸੁਰੱਖਿਆ ਅਤੇ ਉਡਾਨ ਦੇ ਜੋਖਮ 'ਤੇ ਅਧਾਰਤ ਹੈ। ਵਿੱਤੀ ਪ੍ਰਭਾਵ: ਮੁਕਦਮੇ ਤੋਂ ਪਹਿਲਾਂ ਜੇਲ੍ਹ ਤੋਂ ਛੱਡਣ ਲਈ ਨਵੀਂ ਪ੍ਰਕਿਰਿਆ ਲਾਗੂ ਕਰਨ ਲਈ ਸਾਲਾਨਾ ਕੁਝ ਸੌ ਮਿਲੀਅਨ ਡਾਲਰ ਦੇ ਵਾਧੂ ਖਰਚੇ ਦੀ ਸੰਭਾਵਨਾ ਹੈ। ਕਾਉਂਟੀ ਦੇ ਜੇਲ੍ਹ ਦੇ ਖਰਚਿਆਂ ਵਿੱਚ ਸਾਲਾਨਾ ਕਈ ਮਿਲੀਅਨ ਡਾਲਰ ਦੀ ਕਮੀ ਦੀ ਸੰਭਾਵਨਾ ਹੈ।</p>
<p><input type="radio"/> YES / ਹਾਂ <input type="radio"/> NO / ਨਹੀਂ</p>	<p><input type="radio"/> YES / ਹਾਂ <input type="radio"/> NO / ਨਹੀਂ</p>	<p><input type="radio"/> YES / ਹਾਂ <input type="radio"/> NO / ਨਹੀਂ</p>

SCHOOL ਸਕੂਲ	MEASURE K ਕਾਰਵਾਈ K	CITY ਸ਼ਹਿਰ
RIVER DELTA UNIFIED SCHOOL DISTRICT RIVER DELTA ਯੂਨਿਫਾਈਡ ਸਕੂਲ ਡਿਸਟ੍ਰਿਕਟ	<p>K To upgrade schools, retain/attract quality teachers by repairing leaky roofs; removing asbestos/mold; keeping schools safe; updating technology, fire/drinking water safety; repairing, constructing, equipping/acquiring educational facilities to prepare students for college/jobs/careers, shall River Delta Unified School District issue \$14,600,000 in bonds at legal rates levying an estimated 6¢/\$100 of assessed value, averaging \$845,000 raised annually while bonds are outstanding, requiring audits, citizens' oversight/all funds used locally, be adopted?</p> <p>K ਸਕੂਲਾਂ ਨੂੰ ਅਪਗ੍ਰੇਡ ਕਰਨ, ਉੱਚੇ ਦਰਜੇ ਦੇ ਟੀਚਰਾਂ ਨੂੰ ਬਰਕਰਾਰ ਰੱਖਣ ਅਤੇ ਆਕਰਸ਼ਤ ਕਰਨ ਲਈ, ਜਿਸ ਦੇ ਲਈ ਚੌਦੀਆਂ ਛੱਤਾਂ ਦੀ ਮੁਰੰਮਤ ਕਰਕੇ; ਐਸਬਸਟਸ/ਮੋਲਡ ਹਟਾ ਕੇ; ਸਕੂਲਾਂ ਨੂੰ ਸੁਰੱਖਿਅਤ ਰੱਖਦੇ ਹੋਏ; ਪੁਰਾਣੀ ਤਕਨਾਲੋਜੀ ਨੂੰ ਅਪਡੇਟ ਕਰਕੇ; ਅਗਨੀ ਸੁਰੱਖਿਆ ਅਤੇ ਪੀਣ ਦੇ ਪਾਣੀ ਨੂੰ ਸੁਨਿਸ਼ਚਿਤ ਕਰਕੇ; ਵਿੱਦਿਅਕ ਸੁਵਿਧਾਵਾਂ ਦੀ ਮੁਰੰਮਤ, ਉਸਾਰੀ, ਸਾਧਨਾਂ ਨਾਲ ਲੈਸ ਕਰਕੇ ਅਜਿਹੀਆਂ ਸਿੱਖਿਅਕ ਸੁਵਿਧਾਵਾਂ ਬਣਾਉਣ ਲਈ ਜੋ ਵਿਦਿਆਰਥੀਆਂ ਨੂੰ ਕਾਲਜ/ਨੌਕਰੀਆਂ/ਕੈਰੀਅਰ ਲਈ ਤਿਆਰ ਕਰ ਸਕਣ, ਕੀ River Delta ਯੂਨਿਫਾਈਡ ਸਕੂਲ ਡਿਸਟ੍ਰਿਕਟ ਕਾਨੂੰਨੀ ਦਰਾਂ ਤੇ \$14,600,000 ਦੇ ਬਾਂਡ ਜਾਰੀ ਕਰ ਸਕਦਾ ਹੈ, ਜਿਨ੍ਹਾਂ ਦੇ ਨਿਰਧਾਰਤ ਮੁੱਲ 'ਤੇ ਲਗਭਗ 6¢/\$100 ਦੀ ਵਸੂਲੀ ਕਰਨ ਨਾਲ, ਬਾਂਡ ਜਦੋਂ ਤੱਕ ਬਕਾਇਆ ਹੋਣਗੇ, ਔਸਤਨ \$845,000 ਸਾਲਾਨਾ ਇਕੱਠਾ ਕੀਤਾ ਜਾ ਸਕੇਗਾ ਜਿਸਦਾ ਆਡਿਟ ਕੀਤਾ ਜਾਏਗਾ, ਨਾਗਰਿਕ ਨਿਗਰਾਨੀ ਹੋਵੇਗੀ ਅਤੇ ਸਾਡੇ ਫੰਡਾਂ ਦੀ ਸਿਰਫ ਸਥਾਨਕ ਵਰਤੋਂ ਹੋਵੇਗੀ?</p>	CITY OF SACRAMENTO SACRAMENTO ਸ਼ਹਿਰ
MEASURE J ਕਾਰਵਾਈ J	<p>J To upgrade schools, retain/attract quality teachers by repairing leaky roofs; removing asbestos/mold; building science labs; updating aging technology, fire/drinking water safety; repairing, constructing, equipping/acquiring educational facilities to prepare students for college/careers, shall River Delta Unified School District issue \$45,700,000 in bonds at legal rates levying an estimated 6¢/\$100 of assessed value, averaging \$2,600,000 raised annually while bonds are outstanding, requiring audits, citizens' oversight/ all funds used locally, be adopted?</p> <p>J ਸਕੂਲਾਂ ਨੂੰ ਅਪਗ੍ਰੇਡ ਕਰਨ, ਉੱਚੇ ਦਰਜੇ ਦੇ ਟੀਚਰਾਂ ਨੂੰ ਬਰਕਰਾਰ ਰੱਖਣ ਅਤੇ ਆਕਰਸ਼ਤ ਕਰਨ ਲਈ, ਜਿਸ ਦੇ ਲਈ ਚੌਦੀਆਂ ਛੱਤਾਂ ਦੀ ਮੁਰੰਮਤ ਕਰਕੇ; ਐਸਬਸਟਸ/ਮੋਲਡ ਹਟਾ ਕੇ; ਸਾਇੰਸ ਲਬਰਟਰੀਆਂ ਦੀ ਉਸਾਰੀ ਕਰਕੇ; ਪੁਰਾਣੀ ਤਕਨਾਲੋਜੀ ਨੂੰ ਅਪਡੇਟ ਕਰਕੇ; ਅਗਨੀ ਸੁਰੱਖਿਆ ਅਤੇ ਪੀਣ ਦੇ ਪਾਣੀ ਨੂੰ ਸੁਨਿਸ਼ਚਿਤ ਕਰਕੇ; ਵਿੱਦਿਅਕ ਸੁਵਿਧਾਵਾਂ ਦੀ ਮੁਰੰਮਤ, ਉਸਾਰੀ, ਸਾਧਨਾਂ ਨਾਲ ਲੈਸ ਕਰਕੇ ਅਜਿਹੀਆਂ ਸੁਵਿਧਾਵਾਂ ਬਣਾਉਣ ਲਈ ਜੋ ਵਿਦਿਆਰਥੀਆਂ ਨੂੰ ਕਾਲਜ/ਕੈਰੀਅਰ ਲਈ ਤਿਆਰ ਕਰ ਸਕਣ, ਕੀ River Delta ਯੂਨਿਫਾਈਡ ਸਕੂਲ ਡਿਸਟ੍ਰਿਕਟ ਕਾਨੂੰਨੀ ਦਰਾਂ ਤੇ \$45,700,000 ਦੇ ਬਾਂਡ ਜਾਰੀ ਕਰ ਸਕਦਾ ਹੈ, ਜਿਨ੍ਹਾਂ ਦੇ ਨਿਰਧਾਰਤ ਮੁੱਲ 'ਤੇ ਲਗਭਗ 6¢/\$100 ਦੀ ਵਸੂਲੀ ਕਰਨ ਨਾਲ, ਬਾਂਡ ਜਦੋਂ ਤੱਕ ਬਕਾਇਆ ਹੋਣਗੇ, ਔਸਤਨ \$2,600,000 ਸਾਲਾਨਾ ਇਕੱਠਾ ਕੀਤਾ ਜਾ ਸਕੇਗਾ ਜਿਸਦਾ ਆਡਿਟ ਕੀਤਾ ਜਾਏਗਾ, ਨਾਗਰਿਕ ਨਿਗਰਾਨੀ ਹੋਵੇਗੀ ਅਤੇ ਸਾਡੇ ਫੰਡਾਂ ਦੀ ਸਿਰਫ ਸਥਾਨਕ ਵਰਤੋਂ ਹੋਵੇਗੀ?</p>	MEASURE A ਕਾਰਵਾਈ A
<p><input type="radio"/> BONDS-YES / ਬਾਂਡ - ਹਾਂ</p> <p><input type="radio"/> BONDS-NO / ਬਾਂਡ - ਨਹੀਂ</p>	<p><input type="radio"/> BONDS-YES / ਬਾਂਡ - ਹਾਂ</p> <p><input type="radio"/> BONDS-NO / ਬਾਂਡ - ਨਹੀਂ</p>	<p>A Shall the measure known as the 'Sacramento Mayoral Accountability and Community Equity Act' – which amends the City of Sacramento charter to establish a mayor-council form of government; establish participatory budgeting for citizens' direct input; require analysis of impacts of certain council decisions on racial, ethnic, LGBTQ, and gender groups; require a specified portion of the budget be invested in inclusive economic development and youth services; makes permanent the city's ethics commission; and make other changes – be adopted?</p> <p>A ਕੀ ਇਸ ਕਾਰਵਾਈ ਨੂੰ, ਜਿਸਦਾ ਨਾਂ 'Sacramento ਮੇਅਰ ਦੀ ਜਵਾਬਦੇਹੀ ਅਤੇ ਕਮਿਊਨਿਟੀ ਨਿਆਪੂਰਨਤਾ ਕਾਨੂੰਨ' ਹੈ – ਜੋ Sacramento ਸ਼ਹਿਰ ਦੇ ਚਾਰਟਰ ਵਿੱਚ ਸੋਧ ਕਰਦੀ ਹੈ ਤਾਂ ਜੋ ਮੇਅਰ-ਕਾਉਂਸਿਲ ਦੇ ਰੂਪ ਦੀ ਸਰਕਾਰ ਬਣਾਈ ਜਾ ਸਕੇ; ਨਾਗਰਿਕਾਂ ਦੇ ਸਿੱਧੇ ਯੋਗਦਾਨ ਲਈ ਭਾਗੀਦਾਰੀ ਵਾਲੀ ਬਜਟਿੰਗ ਸਥਾਪਤ ਕਰਦੀ ਹੈ; ਕਾਉਂਸਿਲ ਦੇ ਕੁਝ ਫੈਸਲਿਆਂ ਦੇ ਨਸਲੀ, ਜਾਤੀ, LGBTQ, ਅਤੇ ਲੈਂਗਿਕ ਸਮੂਹਾਂ ਉੱਪਰ ਪੈਣ ਵਾਲੇ ਅਸਰ ਦੇ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ; ਮੰਗ ਕਰਦੀ ਹੈ ਕਿ ਬੱਜਟ ਦੇ ਇਕ ਵਿਸ਼ੇਸ਼ ਹਿੱਸੇ ਦਾ ਨਿਵੇਸ਼ ਆਰਥਿਕ ਵਿਕਾਸ ਅਤੇ ਯੁਵ ਸੇਵਾਵਾਂ ਵਿੱਚ ਕੀਤਾ ਜਾਏ; ਸ਼ਹਿਰ ਦੇ ਐਥਿਕਸ ਕਮਿਸ਼ਨ ਨੂੰ ਸਥਾਈ ਬਣਾਉਂਦਾ ਹੈ; ਅਤੇ ਤਬਦੀਲੀਆਂ ਕਰਦਾ ਹੈ – ਮਨਜ਼ੂਰੀ ਦਿੱਤੀ ਜਾਏ?</p> <p><input type="radio"/> YES / ਹਾਂ</p> <p><input type="radio"/> NO / ਨਹੀਂ</p>

MEASURE B ਕਾਰਵਾਈ B	MEASURE C ਕਾਰਵਾਈ C	CITY OF ISLETON ISLETON ਸ਼ਹਿਰ
<p>B Shall the measure amending section 171 of the City of Sacramento Charter, to have the Sacramento Independent Redistricting Commission establish the next council district boundaries map no later than 130 days before the 2022 primary city election so that the map could be used for the 2022 elections, be adopted?</p> <p>B ਕੀ ਇਸ ਕਾਰਵਾਈ ਨੂੰ ਮਨਜ਼ੂਰੀ ਦਿੱਤੀ ਜਾਏ ਜੋ Sacramento ਸ਼ਹਿਰ ਦੇ ਚਾਰਟਰ ਦੇ ਸੈਕਸ਼ਨ 171 ਵਿੱਚ ਸੋਧ ਕਰਦੀ ਹੈ ਤਾਂ ਜੋ Sacramento ਸੁਤੰਤਰ ਰੀਡਿਸਟ੍ਰਿਕਟਿੰਗ ਕਮਿਸ਼ਨ 130 ਦਿਨਾਂ ਦੇ ਅੰਦਰ, 2022 ਦੀਆਂ ਆਮ ਚੋਣਾਂ ਤੋਂ ਪਹਿਲਾਂ, ਅਗਲਾ ਕਾਉਂਸਿਲ ਡਿਸਟ੍ਰਿਕਟ ਸੀਮਾਵਾਂ ਦਾ ਨਕਸ਼ਾ ਤਿਆਰ ਕਰੇ ਅਤੇ ਇਸ ਨਕਸ਼ੇ ਦੀ ਵਰਤੋਂ 2022 ਦੀਆਂ ਆਮ ਚੋਣਾਂ ਲਈ ਕੀਤੀ ਜਾ ਸਕੇ?</p>	<p>C Shall the measure adding an article to the City of Sacramento Charter to (i) create a new elected body (Rental Housing Board) with powers that include setting rents, establishing regulations, establishing its own budget, charging fees to finance its operations, establishing penalties, conducting investigations, and adjudicating rent adjustments; (ii) set a base rent for all covered rental units within the city and cap annual rent increases; and (iii) limit landlords' ability to terminate tenancies, be adopted?</p> <p>C ਕੀ ਇਸ ਕਾਰਵਾਈ ਨੂੰ ਸਵੀਕਾਰ ਕੀਤਾ ਜਾਏਗਾ ਜੋ Sacramento ਸ਼ਹਿਰ ਦੇ ਚਾਰਟਰ ਵਿੱਚ ਇੱਕ ਧਾਰਾ ਜੋੜਨਾ ਚਾਹੁੰਦਾ ਹੈ ਤਾਂ ਜੋ (i) ਇੱਕ ਨਵੇਂ ਚੁਣੇ ਹੋਏ ਅਦਾਰੇ (ਰੈਂਟਲ ਹਾਊਸਿੰਗ ਬੋਰਡ) ਦੀ ਸਥਾਪਨਾ ਕੀਤੀ ਜਾ ਸਕੇ ਜਿਸ ਕੋਲ ਕਿਰਾਏ ਨਿਰਧਾਰਤ ਕਰਨ, ਨਿਯਮ ਬਣਾਉਣ, ਆਪਣਾ ਬੱਜਟ ਬਣਾਉਣ, ਆਪਣੇ ਕਾਰਜਾਂ ਲਈ ਫੀਸ ਲੈਣ, ਜੁਰਮਾਨੇ ਲਾਉਣ, ਜਾਂਚ-ਪੜਤਾਲ ਕਰਨ ਅਤੇ ਕਿਰਾਇਆ ਵਿੱਚ ਤਬਦੀਲੀਆਂ ਬਾਰੇ ਫੈਸਲੇ ਕਰਨ; (ii) ਸ਼ਹਿਰ ਦੇ ਅੰਦਰ ਸਾਰੇ ਕਿਰਾਏ ਵਾਲੇ ਸਬੰਧਤ ਯੂਨਿਟਾਂ ਲਈ ਮੂਲ ਕਿਰਾਇਆ ਤੈਅ ਕਰਨ ਅਤੇ ਕਿਰਾਏ ਵਿੱਚ ਸਾਲਾਨਾ ਵਾਧੇ ਦੀ ਸੀਮਾ ਤੈਅ ਕਰਨ; ਅਤੇ (iii) ਕਿਰਾਏਦਾਰੀ ਸਮਾਪਤ ਕਰਨ ਦੀ ਮਕਾਨ-ਮਾਲਕਾਂ ਦੀ ਯੋਗਤਾ ਨੂੰ ਸੀਮਤ ਕਰਨ ਦਾ ਅਧਿਕਾਰ ਹੋਵੇ?</p>	<p>MEASURE L ਕਾਰਵਾਈ L</p> <p>L Shall the measure to support the continued operation of the City of Isleton's general services, including police, fire, parks, and other unrestricted general fund expenditures, by enacting a one-half (½) percent transactions and use tax for a period of five (5) years commencing on April 1, 2022, that is projected to provide between \$83,726.06 and \$106,858.02 of revenue annually, be adopted?</p> <p>L ਕੀ ਇਸ ਕਾਰਵਾਈ ਨੂੰ ਮਨਜ਼ੂਰ ਕੀਤਾ ਜਾਏ ਜਿਸ ਦੇ ਮੁਤਾਬਕ Isleton ਸ਼ਹਿਰ ਦੀਆਂ ਆਮ ਸੇਵਾਵਾਂ ਦੇ ਕੰਮ ਨੂੰ ਜਾਰੀ ਰੱਖਣ ਨੂੰ ਸਮਰਥਨ ਦਿੱਤਾ ਜਾਏ ਜਿਨ੍ਹਾਂ ਵਿੱਚ ਪੁਲਿਸ, ਫਾਇਰ, ਪਾਰਕਾਂ ਅਤੇ ਆਮ ਫੰਡ ਦੇ ਦੂਜੇ ਅਸੀਮਤ ਖਰਚੇ ਸ਼ਾਮਲ ਹਨ ਜਿਸਦੇ ਲਈ ਅਪ੍ਰੈਲ 1, 2022 ਤੋਂ ਪੰਜ (5) ਸਾਲਾਂ ਲਈ ਅੱਧਾ (½) ਪ੍ਰਤਿਸ਼ਤ ਸੌਦਾ ਅਤੇ ਵਰਤੋਂ ਟੈਕਸ ਲਾਇਆ ਜਾਏ ਜਿਸ ਨਾਲ \$83,726.06 ਅਤੇ \$106,858.02 ਦੇ ਵਿਚਕਾਰ ਸਾਲਾਨਾ ਸਰਕਾਰੀ ਆਮਦਨ ਦੀ ਆਸ ਕੀਤੀ ਜਾ ਸਕਦੀ ਹੈ?</p>
<p><input type="radio"/> YES / ਹਾਂ <input type="radio"/> NO / ਨਹੀਂ</p>	<p><input type="radio"/> YES / ਹਾਂ <input type="radio"/> NO / ਨਹੀਂ</p>	<p><input type="radio"/> YES / ਹਾਂ <input type="radio"/> NO / ਨਹੀਂ</p>

CITY OF CITRUS HEIGHTS CITRUS HEIGHTS ਸ਼ਹਿਰ	CITY OF RANCHO CORDOVA RANCHO CORDOVA ਸ਼ਹਿਰ	END OF BALLOT ਮਤ-ਪੱਤਰ ਦੀ ਸਮਾਪਤੀ
MEASURE M ਕਾਰਵਾਈ M	MEASURE R ਕਾਰਵਾਈ R	
<p>M To protect local control with funding that cannot be taken by the State; maintain 911 emergency response times; crime investigation/prevention; well-trained community police officers; school safety/security; pothole/street repair; homelessness reduction programs; local business/jobs support; and other city services, shall a measure to establish a Citrus Heights 1¢ sales tax generating \$12,000,000 annually until ended by voters be adopted, with independent annual audits and citizen oversight, and all funds spent in Citrus Heights?</p> <p>M ਅਜਿਹੀ ਫੰਡਿੰਗ ਨਾਲ, ਜਿਸ ਨੂੰ ਰਾਜ ਸਰਕਾਰ ਨਾ ਲੈ ਸਕੇ, ਲੋਕਲ ਕੰਟਰੋਲ ਨੂੰ ਸੁਰੱਖਿਅਤ ਰੱਖਣ ਲਈ; 911 ਦੇ ਐਮਰਜੈਂਸੀ ਪ੍ਰਤਿਕਿਰਿਆ ਸਮਿਆਂ ਨੂੰ ਬਰਕਰਾਰ ਰੱਖਣ; ਜ਼ਰਮ ਦੀ ਜਾਂਚ/ਰੋਕਥਾਮ; ਚੰਗੇ ਸਿਖਲਾਈ-ਪ੍ਰਾਪਤ ਕਮਿਊਨਿਟੀ ਪੁਲਿਸ ਅਫਸਰ; ਸਕੂਲਾਂ ਵਿੱਚ ਸੁਰੱਖਿਆ; ਖੌਡਿਆਂ/ਸੜਕਾਂ ਦੀ ਮੁਰੰਮਤ; ਬੇਘਰੀ ਘਟਾਉਣ ਦੇ ਪ੍ਰੋਗਰਾਮ; ਲੋਕਲ ਕਾਰੋਬਾਰਾਂ/ਨੌਕਰੀਆਂ ਨੂੰ ਸਹਾਇਤਾ ਅਤੇ ਸ਼ਹਿਰ ਦੀਆਂ ਦੂਜੀਆਂ ਸੇਵਾਵਾਂ ਲਈ, ਕੀ ਅਜਿਹੀ ਕਾਰਵਾਈ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਜਿਸ ਦੇ ਰਾਹੀਂ Citrus Heights 1¢ ਵਿਕਰੀ ਟੈਕਸ ਲਗਾਏ ਜਿਸ ਨਾਲ ਸਾਲਾਨਾ \$12,000,000 ਦੀ ਆਮਦਨ ਹੋਵੇ ਜਿਸਨੂੰ ਵੋਟਰਾਂ ਦੁਆਰਾ ਖਤਮ ਕੀਤਾ ਜਾ ਸਕੇ, ਜਿਸਦਾ ਸਾਲਾਨਾ ਆਡਿਟ ਅਤੇ ਨਾਗਰਿਕ ਨਿਗਰਾਨੀ ਹੋਵੇ ਅਤੇ ਸਾਰੇ ਫੰਡ Citrus Heights ਵਿੱਚ ਖਰਚ ਕੀਤੇ ਜਾਣ?</p>	<p>R To support City of Rancho Cordova through relief/recovery including: repairing streets/potholes; keeping public areas healthy, clean/safe; maintaining neighborhood public safety; supporting/attracting new and local businesses/jobs; preparing for any natural disaster/health emergency; addressing homelessness; other general city services; shall the Rancho Cordova measure be adopted levying a ½¢ sales tax, until ended by voters, raising \$8,000,000 annually, with yearly audits, citizen oversight, local control/investment during uncertain times, no money for administrator salaries?</p> <p>R Rancho Cordova ਸ਼ਹਿਰ ਨੂੰ ਰਿਲੀਫ/ਰਿਕਵਰੀ ਰਾਹੀਂ ਸਹਾਇਤਾ ਦੇਣ ਲਈ, ਜਿਸ ਵਿੱਚ ਸੜਕਾਂ/ਖੌਡਿਆਂ ਦੀ ਮੁਰੰਮਤ; ਜਨਤਕ ਸਥਾਨਾਂ ਨੂੰ ਸਿਹਤ ਲਈ ਚੰਗਾ, ਸਾਫ ਅਤੇ ਸੁਰੱਖਿਅਤ ਬਣਾ ਕੇ ਰਖਣਾ; ਨੇਬਰਹੁਡ ਵਿੱਚ ਜਨਤਾ ਦੀ ਸੁਰੱਖਿਆ ਬਰਕਰਾਰ ਰੱਖਣੀ; ਨਵੇਂ ਕਾਰੋਬਾਰਾਂ/ਨੌਕਰੀਆਂ ਲਈ ਸਹਾਇਤਾ; ਕੁਦਰਤੀ ਬਿਪਦਾ ਜਾਂ ਸਿਹਤ ਸਬੰਧੀ ਐਮਰਜੈਂਸੀ ਲਈ ਤਿਆਰੀ; ਬੇਘਰੀ ਨੂੰ ਖਤਮ ਕਰਨਾ; ਸ਼ਹਿਰ ਦੀਆਂ ਦੂਜੀਆਂ ਆਮ ਸੇਵਾਵਾਂ ਸ਼ਾਮਲ ਹਨ, ਕੀ Rancho Cordova ਦੀ ਇਸ ਕਾਰਵਾਈ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਜਿਸਦੇ ਮੁਤਾਬਕ ½¢ ਵਿਕਰੀ ਟੈਕਸ ਉਦੋਂ ਤੱਕ ਲਾਇਆ ਜਾ ਸਕੇ ਜਦੋਂ ਤੱਕ ਵੋਟਰ ਇਸਨੂੰ ਸਮਾਪਤ ਨਾ ਕਰਨ, ਜਿਸ ਨਾਲ ਸਾਲਾਨਾ \$8,000,000 ਦੀ ਆਮਦਨ ਹੋਵੇ, ਜਿਸਦਾ ਸਾਲਾਨਾ ਆਡਿਟ ਅਤੇ ਨਾਗਰਿਕ ਨਿਗਰਾਨੀ ਹੋਵੇ, ਮੁਸ਼ਕਲ ਵਾਲੇ ਸਮਿਆਂ ਦੌਰਾਨ ਲੋਕਲ ਕੰਟਰੋਲ/ਨਿਵੇਸ਼ ਹੋਵੇ ਅਤੇ ਪ੍ਰਬੰਧਕਾਂ ਨੂੰ ਤਨਖਾਹਾਂ ਦੇ ਤੌਰ 'ਤੇ ਕੋਈ ਭੁਗਤਾਨ ਨਾ ਕੀਤਾ ਜਾਏ?</p>	
<input type="radio"/> YES / ਹਾਂ <input type="radio"/> NO / ਨਹੀਂ		
	<input type="radio"/> YES / ਹਾਂ <input type="radio"/> NO / ਨਹੀਂ	